PUBLIC NOTICE

Details can be seen on the websites http://risl.rajasthan.gov.in **http://sppp.rajasthan.gov.in, http://doitc.rajasthan.gov.in.** Bids are to b submitted through http://eproc.rajasthan.gov.in **Managing Director, RISL** Raj.Samwad/C/25/7180

Govt. of Rajasthan

CIN: L27107PB1985PLC006159

Regd. Office: Vill. Somalheri/Lehli, P.O. Dappar, Tehsil Derabassi, Distt. Mohali, Punjab

Phone: +91-172-2793112 Fax: +91-172-2794834

Email: ssl_ssg@glide.net.in Website: www.sswlindia.com

NOTICE TO SHAREHOLDERS

Transfer of Equity Shares to Investor Education

and Protection Fund (IEPF) Authority

Notice is hereby given that pursuant to the provisions of Section 124 of the

Companies Act, 2013, read with Investor Education and Protection Fund Authority

(Accounting, Audit, Transfer and Refund) Rules 2016, as amended ("IEPF Rules")

the equity shares in respect of which dividend has remained unpaid or unclaimed for

seven consecutive years or more are liable to be transferred by the Company to the

Demat account of IEPF Authority. However, the company will not transfer such

shares to IEPFA where there is a specific order of Court/Tribunal/Statutory Authority

restraining transfer of such shares or where the shares are hypothecated/pledged

Individual communication have been sent at the registered address of the

concerned shareholders whose dividends are lying unpaid/unclaimed for seven

consecutive years or more inter alia providing them the details of their unclaimed

dividend and giving them opportunity to claim the said unclaimed dividend latest by

24.10.2025, to avoid transfer of their shares to the Demat account of the IEPF

Authority. A list of such shareholders has been uploaded on Company's website at

the web link https://sswlindia.com/wp-content/themes/sswl/assets/docs/details-of-

shares-to-be-transferred-to-IEPF-05.11.2025.pdf for information and appropriate

The concerned shareholders are requested to claim the dividend by 24.10.2025,

failing which, necessary steps will be initiated by the Company to transfer such

equity shares to the IEPF Authority as per the procedure stipulated in the IEPF

a) For equity shares held in physical form - New share certificate(s) will be

issued and after issue of new share certificate(s), the Company shall inform the

depository by way of corporate action to convert the share certificates into Demat

form and transfer in favour of IEPF Authority on completion of necessary formalities.

The original share certificates(s) which stand registered in the name of shareholder

b) For equity shares held in demat form - The Company shall inform the

depository by way of corporate action for transfer of equity shares lying in

The shareholder(s) may note that, in terms of said Rules, all the future benefits

accruing, dividend arising on such shares shall also be credited in the Demat

Please note further that no claim shall lie against the Company in respect of

unclaimed dividend and equity shares transferred to IEPF Authority. Shareholders

may claim the dividend and corresponding equity shares transferred to IEPF

Authority including all benefits accruing on such shares, if any, from IEPF Authority

by making an online application in prescribed form IEPF-5 available on the website

of IEPF Authority (www.iepf.gov.in) after obtaining the entitlement letter from the

In case the shareholders have any queries on the subject matter and the IEPF

Rules, please contact Company's RTA at i.e. MUFG Intime India Private Limited

(formerly known as Link Intime India Private Limited), Noble Heights, 1st Floor, Plot

No. NH-2, C-I Block, LSC near Savitri Market, Janakpuri, New Delhi-110058, Tel No.

011-49411000, 41410592, 93, 94; Fax No: 011-41410591; Email:

delhi@in.mpms.mufg.com or iepf.shares@ in.mpms.mufg.com; Website:

Net Profit for the period (before Tax, Exceptional and/or Extraordinary items)

Paid up Equity Share Capital (Face Value ₹ 10/- per share)

Earnings Per Share (of ₹ 10/- each) - (Not Annualised)

Other Comprehensive Income/(Loss) (net of tax)

Total Comprehensive Income for the period

id: ivote@bigshareonline.com.

Date: July 30, 2025

Place: New Delhi

Net Profit for the period before tax (after Exceptional and/or Extraordinary items)

Reserves (excluding Revaluation Reserve) as shown in the Audited Balance Sheet of the previous year

Exchanges, www.bseindia.com, www.nseindia.com and on the company's website www.arvind.com.

Net Profit for the period after tax (after Exceptional and/or Extraordinary items)

For STEEL STRIPS WHEELS LIMITED

Company Secretary and Compliance officer

Kanika Sapra

STATEMENT OF CONSOLIDATED FINANCIAL RESULTS FOR THE QUARTER ENDED JUNE 30, 2025

Total Comprehensive Income for the period [Comprising Profit for the period (after tax) and Other Comprehensive Income (after tax)]

ARVIND LIMITED

CIN - L17119GJ1931PLC000093

NARODA ROAD, AHMEDABAD – 382345

A MEMBER OF LALBHAI GROUP

Phone No. 079-68268000-8108-8109

Website: www.arvind.com: Email: investor@arvind.in

The above consolidated financial results were reviewed by the Audit Committee and have been considered and approved by the Board of Directors at their meeting held on July 29, 2025.

The above is an extract of the detailed format of Financial results for the first quarter ended June 30, 2025, filed with the stock exchanges under Regulation 33 of the Securities and Exchange Board

of India (Listing Obligations and Disclosure Requirements) Regulations, 2015. The full format of the financial results for the first quarter ended June 30, 2025 is available on the websites of the Stock

ENVIRO INFRA ENGINEERS LIMITED

Regd. Office: Unit No. 201, 2nd Floor, RG Metro Arcade, Sector-11, Rohini, New Delhi-110085

Phone: 011-40591549. Email: investors.relation@eiepl.in. Website: www.eiel.in

Rules, without further notice. In this connection, please note that:

will be deemed cancelled and non-negotiable

shareholder's demat account in favour of IEPF Authority.

under the Depositories Act, 1996

action by the shareholder(s).

account of IEPF Authority.

Company in terms of the IEPF Rules.

https://in.mpms.mufg.com/.

Date: 30-07-2025

Sr.

No.

Place: Chandigarh

Particulars

Standalone Information:

Revenue from Operations

Profit before Tax

Place: AHMEDABAD

Date: July 29, 2025

Profit for the period

Particulars

Notes:

Total Income from Operations

STEEL STRIPS WHEELS LIMITED

1st September for IVA, and 2nd September 2025 for Gender Studies.

यूको बैंक 😭 UCO BANK (A Govt. of India Undertaking) Head Office - II, DIT - Procurement & Infrastructure 3 & 4, DD Block, Sector - 1, Salt Lake, Kolkata-700064 NOTICE INVITING TENDER

UCO Bank Invites following tenders through GeM Portal: Procurement of solution of monitoring tool for real time, web based monitoring of a minals viz. ATM/CR (Cash Recyclers)

Selection of Service Provider for Implementation of Robotic Process Automation (RPA) Solution . Appointment of Consultant for Implementation of Digital Personal Data Protection Act 2023 For any detail, please refer to https://www.ucobank.com & https://gem.gov.in (Deputy General Manager), DIT - Procurement & Infrastructure ल आपके विश्वास का | Honours Your Trust

BUSINESS

BUSI

No. 0750/2025-2026/HP

CENLUB INDUSTRIES LIMITED Regd. Office: Plot No. 233-234 Sector-58 Ballabgarh Fraidabad-121004, Haryana Phone No: 08826794470, 71, Website: www.cenlub.in E-mail: cenlub@cenlub.in

GOVERNMENT OF HIMACHAL PRADESH, DEPARTMENT OF REVENUE

Disaster Management Cell-HPSDMA,

Program Management Unit

Himachal Pradesh Disaster Risk Reduction and Preparedness (HP DRRP) Program

H.P. Secretariat, Shimla, Phone:- 0177 2880320/ E-mail:- sdma-hp[at]nic[dot]in

RFP Number: Rev. (DMC) (F) 11-50/2023 DRRP (AFD-III) PFM

REQUEST FOR PROPOSAL(S) FOR HIRING OF CONSULTING FIRM(S)

Request for Proposals (RFPs) are invited for hiring services for Public Financial Management (PFM) Systems, Independent Verification Agency (IVA),

and Gender Studies under the HP Disaster Risk Reduction & Preparedness (HP DRRP) Program of the Disaster Management Cell (Rev-DM), Hmachal

Pradesh. Detailed TOR are available at https://hptenders.gov.in. Interested parties may submit their applications online latest by 30th August for PFM,

The undersigned reserves the right to reject any/ all the applications without

assigning any reason thereof.

CIN No: L67120HR1992PLC035087 REF.: REGULATION 29 AND 50(1) OF THE SEBI (LISTING OBLIGATIONS AND DISCLOSURE REQUIREMENTS) REGULATIONS, 2015 ('LISTING REGULATIONS')

Pursuant to Regulation 29 and Regulation 50 (1) of the Listing Regulations, we wish to inform that the meeting of the Board of Directors of Centub ndustries Limited is scheduled to be held on Fuesday, 12th August, 2025 at 3.30 P.M at the Registered Office of the company at Plot No. 233 & 234, Sector-58, Ballabgarh, Faridabad, Haryana 121004 inter alia to transact the following

To consider and approve the Un-audited Financial Results of the Company for the Quarter ended 30th June, 2025 (Q1) along with the Limited review Report made by the Auditors of the Company;

To consider and approve the draft Director's Report along with its annexures and Corporate Governance Report for the financial year 2024-25.

To Appoint Mrs. Apoorva Singh, Company Secretary in Practice as Scrutinizer for E-Voting at the forthcoming Annual General Meeting. Fixing date of Annual General Meeting and book closure for the Financial Year 2024-25 and to consider and approve the draft Notice of the 33rd Annual General Meeting for the financial year 2024-25.

urther, referring to our communication dated June 26, 2025, and pursuant to SEBI (Prohibition of Insider Trading) Regulations, 2015 and Company's Code of Conduct for Prevention of Insider Trading, the trading window for all Directors and Designated Persons and their immediate relatives and specified Connected Persons has been kept closed for tealing in the securities of the Company w.e.f. July . 2025. This is to further inform that the trading window shall be re-opened for the aforesaid persons on Friday, August 15, 2025 to deal in the securities of the Company.

FOR CENLUB INDUSTRIES LIMITED

Place: Faridabad

[₹ in Crores except per share data]

30.06.2025 30.06.2024 31.03.2025

Unaudited

1843.52

54.31

54.31

43.73

43.57

261.63

1.50

1.50

30.06.2024

Unaudited

1687.86

55.15

39.82

5.48

45.30

Quarter Ended

Unaudited

2015.22

76.36

76.36

54.70

58.60

2.03

2.03

30.06.2025

Unaudited

1811.89

77.37

57.67

5.34

Quarter Ended

Diluted: (₹)

261.95

Date: 30.07.2025

SD/-ANSH MITTAL WHOLE TIME DIRECTOR DIN: 00041986

Year Ended

Audited

8394.00

492.87

492.87

367.38

342.49

261.82

13.51

13.49

Year Ended

31.03.2025

Audited

7632.32

427.49

240.28

(13.35)

226.93

For Arvind Limited

Punit S. Lalbhai

Vice Chairman

3524.28

Place: Bilaspur

opportunity by furnishing the necessary documents to the Company's RTA i.e. M/s Skyline Financial Services Private Limited at email ID

info@skylinerta.com or at their office at D-153A, Ist Floor, Okhla Industrial Area, Phase- 1, New Delhi - 110020 or the Company at rai nisl2007@yahoo.com. A copy of the Circulars also available on the website of the Company at http://www.novaironsteel.com.

> Sd/- (Dinesh Kumar Yadav) Whole Time Director

For Nova Iron & Steel Ltd.

Dated: 30/07/2025

Nishant Thakur (HPAS)

Program Director

HPDRRP Program

with the tender fee on or before 7th August, 2025.

from eligible parties for:

TATA

TATA POWER

(Corporate Contracts Department)

Sahar Receiving Station, Near Hotel Leela, Andheri (E), Mumbai 400 059, Maharashtra, India

(Board Line: 022-67173188) CIN: L28920MH1919PLC000567

NOTICE INVITING EXPRESSION OF INTEREST

The Tata Power Company Limited hereby invites Expression of Interest

"Civil Works for CCRA and TPTCL Control room at Station A Building of

Trombay Thermal Power Station, Mumbai" (Tender ref: CC26PMR020)

For details of pre-qualification requirements, purchasing of tender

document, bid security, etc., please visit Tender section of our website

(URL: https://www.tatapower.com/tender/tenders-listing). Eligible

parties willing to participate may submit their expression of interest along

NOVA IRON & STEEL LTD

Registered Office: Village Dagori, Tehsil - Belha, Distt Bilaspur (Chhattisgarh)

Email: rai nisl2007@yahoo.com, website: www.novaironsteel.com

(CIN: L02710CT1989PLC010052) Phone: 07752-285225-26, Fax: 07752-285213

Notice is hereby given that the Securities and Exchange Board of India vide

its Circular No. SEBI/HO/MIRSD/MIRSD-PoD/P/CIR/2025/97 dated July

2, 2025 ("Circular") has facilitated mechanism for a "Special Window for

Re-lodgement of Transfer Requests of Physical Shares" and accordingly all

physical share transfer deeds lodged for transfer with the Company or its

Registrar and Transfer Agent ("RTA") prior to discontinuation of physical

mode of transfer, i.e., April 01, 2019 and rejected/returned by the

Company/RTA due to deficiency in the documents and was required to be re-

lodged with requisite documents on or before the cut-off date fixed for re-

lodgement of such transfer deeds, i.e., March 31, 2021; shall be provided

with an opportunity to re-lodge the same with the Company/RTA during a

special window period of six months from July 07, 2025 till January 06,

2026. During this period, the securities that are re-lodged for transfer

(including those requests that are pending with the listed company/RTA, as

on date) shall be issued only in demat mode. Due process shall be followed

for such transfer-cum-demat requests. Shareholders who have missed the

earlier deadline of 31st March 2021 are encouraged to take advantage of this



SIMPLEX PROJECTS LIMITED CIN: L45201WB1990PLC050101

Regd. Office: 12/1 Nellie Sengupta Sarani. Kolkata-700 087 Phone: 033-2252-4125

E-mail: investors@simplexprojects.com, Website: www.simplexprojects.com

NOTICE OF ANNUAL GENERAL MEETING, REMOTE E-VOTING INFORMATION

Notice is hereby given that the 33rd Annual General Meeting (AGM) of the Company will be held on Thursday, the 21st August, 2025 at 11.30 A.M. (IST) through Video Conferencing ("VC")/ Other Audio Video Means ("OAVM") to transact the Business as per separate Notice of the AGM. The AGM is being held through VC/OAVM pursuant to the Ministry of Corporate Affairs (MCA) circular dated 5th May, 2020, 8th April 2020, 13th April, 2020 and subsequent circulars ssued in this regard, the latest being 9/2024 dated September 19, 2024 (collectively referred as 'the Circulars') without physical presence of members at a common venue.

AGM along with Annual report had been sent by electronic means/email within 28th July, 2025 to all the Members whose e-mail addresses are registered with the Depository Participant (DP) or the Company/Cameo Corporate Service Limited, (RTA). The documents are also available on the Company's website www.simplexprojects.com Members will be able to attend and participate in the AGM through VC/OAVM only. Instructions

Members are hereby informed that in accordance with the said Circulars, the Notice of the 33rd

for joining the AGM is provided in the Notice of AGM and attendance of the Members at the AGM through VC/OAVM will be counted for the purpose of quorum under Sec 103 of the Companies Act, 2013 (the 'Act').

As per Sec. 108 of the Act, read with rule 20 of Companies (Management and Administration) Rules, 2014 and Reg. 44 of SEBI (Listing Obligations and Disclosure Requirements) regulations, 2015 (LODR) the facility to cast the vote before or at the AGM by e-voting on all the resolution is set forth in the Notice. The details are given below:

 Date and time of commencement of e-voting: 18th August, 2025 at 10.00 AM ii) Date and time of end of e-voting: 20th August, 2025 at 5.00 PM

iii) The cut-off date for determining the eligibility to vote before or at the AGM by electronic

means is 14th August, 2025. iv) The instructions for e-voting has been sent with the Notice of AGM by email on 28th July,

2025 and the same is also available on the Company's website www.simplexprojects.com. v) Investors who became members of the Company subsequent to dispatch of the Notice/Email and holds the shares as on cut-off date i.e. 14th August, 2025 are requested to send email to the Company at evoting@nsdl.co.in by mentioning their folio no/DP ID and Client ID to obtain the Login ID and Password for e-voting.

vi) Shareholders may go through the electronic voting instructions in the Notice of AGM and in case of any queries/issues regarding attending AGM or with e-voting may refer to the Frequently Asked Questions (FAQs) and e-voting Manual available at www.evotingindia.com under help section or write an email to helpdesk.evoting@cdslindia.com.

vii) Pursuant to the provisions of the Act and SEBI (LODR), the Register of Members and Share transfer books will remain closed from 14th August, 2025 to 21st August, 2025 (both days inclusive). For Simplex Projects Limited Sohini Shukla

Date: 30.07.2025 (Company Secretary) ACS: 48409 Place : Kolkata

PUBLIC NOTICE

Shree Kamdhenu Financial Services Private Limited (the "Company"), a Company incorporated on 10th March 1995 under the Companies Act, 1956 bearing CIN U65910GJ1995PTC024958, having its registered office at H-9/10, Indian Textile Market, Ring Road, Surat – 395002, Gujarat, India is registered with the Reserve Bank of India as Non-Banking Financial Company (NBFC) vide Certificate of Registration bearing No. **B.01.00365** dated **17th January, 2001**, the Company has not raised any public deposits. In accordance with the applicable provisions of the Reserve Bank of India (Non-Banking Financial Company – Scale Based Regulation) Directions, 2023, notice is hereby given to the public regarding the proposed change in control and management of the Company. The Company and its existing shareholders named Mr. Swaroopchand Sampatrai Bafna Ms. Sarla Swaroopchand Bafna, Mr. Sudarshan Swaroopchand Bafna, Swaroopchand Bafna HUF, Ms. Samruddhi Jain, and Sudarshan Swaroopchand Bafna HUF (collectively, the "Existing Shareholders") have entered into an understanding with NG Family Trust (the "Acquirer") pursuant to which NG Family Trust will acquire 80% of the Company's shareholding through a combination of primary issuance and secondary acquisition.

As part of the transaction, the Company will issue 15.45.595 fresh equity shares of face value ₹ 10 each to NG Family Trust. Additionally, NG Family Trust will acquire 9,25,297 equity shares from existing shareholders. On completion of the above transactions, the Acquirer will hold 80% of the paid-up share capital and will acquire control and management

In connection with the proposed change in control, it is also proposed that Mr. Nitinbhai

Govindbhai Patel and Mr. Gaurang Vinodbhai Panchal be appointed as directors representing the Acquirer. The existing directors of the Company Ms. Sarla Swaroopchand Bafna, Mr. Vipul Chandra Prakash Shah, and Mr. Sudarshan Swaroopchand Bafna shall continue to serve on the Board of Directors. Mr. Sudarshan Swaroop Chand Bafna was previously appointed as Director on the Board

of the Company, and the Reserve Bank of India has granted its post-facto approval for his NG Family Trust is a private family trust established under the Indian Trusts Act, having

its registered office at 709, B Square III. Near Tradebul I. Sindhu Bhavan Road. Bodakdev, Ahmedabad-380054, Guiarat, India. The proposed acquisition and change in management is intended to bring in professional

expertise, fresh capital, and long-term strategic vision to support the growth and expansion of the Company's NBFC operations. The Acquirer intends to strengthen the operational capabilities of the Company and support its future growth. Accordingly, the Shareholders have agreed to transfer their shareholding along with the management and control of the Company to the Acquirer.

In this regard, the Company has obtained the prior approval of the Reserve Bank of India vide letter dated July 23, 2025, bearing reference number \$299/01.01.001/2025-2026. Any person, including creditors of the Company, who has any objection to the proposed change in control and management may communicate the same in writing to the Company at its registered office address or via email at cashafna@gmail.com within 30 (thirty)

For Existing Shareholders Sd/-Sudarshan Swaroopchand Bafna **For NG Family Trust**

days from the date of publication of this notice.

For Shree Kamdhenu Financial Services **Private Limited** Sudarshan Swaroopchand Bafna

New Delhi

INDIAN RAILWAYS **GOVERNMENT OF INDIA, MINISTRY OF RAILWAYS**

(RAILWAY BOARD) No. RS(S)/2025/747/2 New Delhi, dated: 30.07.2025

Sub: E-TENDER NO. 2025/S211 FOR PROCUREMENT OF 1,98,436 MT OF MILD STEEL AND CORTEN STEEL SHEETS/PLATES/COILS THROUGH e-RA METHOD. 1. On behalf of the President of India, the Principal Executive Director, Railway Stores (S), Railway Board, New Delhi invites e-tender for procurement of 1,98,436 MT

of Mild Steel and Corten Steel Sheets/Plates/Coils on running contract basis. The interested tenderers are advised to visit the website https://www.ireps.gov.in/ for details of the tender and submission of their e-bids.

3. No manual offers will be accepted against e-tender. Tender will be closed at 15:00 hours on 29.08.2025. SERVING CUSTOMERS WITH A SMILE

This is to inform that Power of attorney ("POA") issued to Ms. Payal Kapila (Employee No. 5150) by Axis Bank Limited ("Bank") has been lost on date 10.07.2025 at Kandivali (East), Mumbai. It is hereby cautioned that any misuse of the said POA with effect from 10.07.2025, shall not be binding on the Bank and anybody who is in possession of the POA should return it to the Axis Bank Corporate office: 7th Floor, BBO Department, Axis House, Wadia International Center, P.B. Marg, Worli, Mumbai-400 025.

Payal Kapila

AVASARA FINANCE LIMITED (CIN - L74899MH1994PLC216417)

Regd. Office: Bandra Hill View CHS, 3rd Floor, 85, Hill Road, Opp. Yoko Sizzler, Bandra (West), Mumbai - 400050. Website: www.trcfin.in; Email: cs@trcfin.in, trcfsttd@gmail.com Tel: 022-26414725; Fax: +91-022-26433887.

EXTRACT OF STANDALONE UN-AUDITED FINANCIAL RESULTS FOR THE QUARTER ENDED 30 JUNE 2025 (Rs. In Lacs except earning per share)

Particulars	Current Quarter Ended 30 June 2025	Year ended as on 31 March 2025	Correspond- ing 3 months ended in the previous year 30 June 2024
	(Unaudited)	(Audited)	(Unaudited)
Total income from operations (net)	0.00	0.00	4.29
Net Profit / (Loss) for the period (before tax, exceptional and/or extraordinary items)	(18.79)	(44.61)	(17.56)
Net Profit / (Loss) for the period before tax (After exceptional and/or extraordinary items)	(18.79)	(44.61)	(17.56)
Net Profit / (Loss) for the period after tax (after Exceptional and/or Extraordinary items#)	(18.79)	(44.61)	(17.56)
Total Comprehensive Income for the period [Comprising Profit / (Loss) for the period (after tax) and Other Comprehensive Income(after tax)]			4,0
Equity Share Capital	500.09	500.09	500.09
Reserves (excluding Revaluation Reserve) as shown in the Audited Balance Sheet of the previous year		(299.16)	
Earnings Per Share (of Rs. 10/- each) (for continuing and discontinued operations)			
Basic	(0.38)	(0.89)	(0.35)
Diluted	(0.38)	(0.89)	(0.35)
Note:			

under Regulation 33 of the SEBI (Listing and Other Disclosure Requirements) Regulations, 2015. The full format of the Quarterly Financial Results are available on the Stock Exchange websites. www.bseindia.com and Website of the Company- www.trcfin.in The above results were reviewed and recommended by the Audit Committee and approved by the

Board of Directors in their meeting held on 30th July, 2025 This Statement has been prepared in accordance with the Companies (Indian Accounting Standards)

The above is an extract of the detailed format of Financial Results filed with the Stock Exchanges

Rules 2015 (IND AS), prescribed under Section 133 of the Companies Act, 2013 and other recognized accounting practices and policies to the extent applicable

For and on behalf of Board of Directors Avasara Finance Limited (formerly known as TRC Financial Services Limited)

Sabrinath Gooala Krishnan

Place: Bangalore Date: 30/07/2025

Whole time Director DIN: 08479403



TITAGARH RAIL SYSTEMS LIMITED CIN: L27320WB1997PLC084819 Registered Office: Poddar Point, 10th Floor, 113 Park Street, Kolkata 700016, India

Corporate Office: Titagarh Towers, 756 Anandapur, E.M. Bypass, Kolkata-700107 Phone: (033) 40190800, Email: investors@titagarh.in; Website: www.titagarh.in CORRIGENDUM TO NOTICE OF EXTRA-ORDINARY

GENERAL MEETING OF THE MEMBERS OF THE COMPANY. SCHEDULED ON FRIDAY, THE 8TH AUGUST, 2025 Notice is hereby given that the Company has on 30th July, 2025 dispatched

a corrigendum to the Notice of Extra-Ordinary General Meeting (EGM) of the Company's members, scheduled on Friday, the 8th August, 2025 setting out certain additional disclosures pursuant to the SEBI (Issue of Capital and Disclosure Requirements) Regulations, 2018 requirement of NSE and BSE, and applicable provisions of the Companies Act, 2013 and Rules made thereunder read with the circulars issued by Ministry of Corporate Affairs and Securities and Exchange Board of India ("Corrigendum"), to all the shareholders whose email addresses are registered with the Company, or the RTA or their respective DP.

The Corrigendum has been dispatched only by email to those Members, whose email addresses are registered with the Company/ Company's Registrar & Share Transfer Agent (RTA) i.e. Maheshwari Datamatics Pvt. Ltd., or with their respective Depository Participant(s)/Depository.

Corrigendum to the EGM Notice shall form an integral part of the EGM Notice, which has already been circulated to the Shareholders of the Company and on and from the date hereof, the EGM Notice shall always be read in conjunction with this Corrigendum. Accordingly, all concerned shareholders, Stock Exchanges, Depositories, Registrar and Share Transfer Agent, agencies appointed for evoting, other Authorities, regulators, and all other concerned persons are requested to take note of the above changes. All other contents of the EGM Notice, save and except as modified or supplemented by this Corrigendum, shall remain unchanged.

The Corrigendum to the Notice of EGM is available on website of both the stock exchanges i.e. BSE Limited and National Stock Exchange of India Limited and on the website of the Company at weblink https://www.titagarh.in/ storage/report/actual/corrigendum-to-egm-notice-dated-09.07.2025.pdf and on the website of NSDL at www.evoting.nsdl.com.

The shareholders and others concerned are requested to take note of the above.

For Titagarh Rail Systems Limited Aditya Purohit

Place: Kolkata Company Secretary & Compliance Officer Date: 30th July, 2025

M No. ACS 27825

🕰 MRP

MRP AGRO LIMITED CIN: U15100MP2018PLC045542

Regd. Office: House No.100, First Floor, Ward No.23, Infront of Thane Ajak, Civil Line Road, Tikamgarh-472001, Madhya Pradesh, India

Email: info@mrpagro.com • Tel: +91-7683-240342; +91-9893142537 Website: www.mrpagro.com NOTICE OF ANNUAL GENERAL MEETING, E-VOTING INFORMATION

Notice is hereby given that **Seventh Annual General Meeting (07th AGM)** of the

Company will be held on Monday, August 25, 2025 at 11:00 AM at House No. 100, First Floor, Ward No.23, Infront of Thane Ajak Civil Line Road, Tikamgarh- 472001, Madhya Pradesh, in compliance with all the applicable provisions of the Companies Act, 2013, rules made thereunder, and the SEBI (Listing Obligations and Disclosure Requirements) Regulations, 2015, read with all the applicable circulars on the matter issued by the Ministry of Corporate Affairs ("MCA") and Securities and Exchange Board of India ("SEBI"), to transact the business set forth in the notice convening the Annual General Meeting. In compliance with the above Circulars, electronic copies of the Notice of an Annual

General Meeting of the Company will be sent to all the members whose e-mail addresses are registered with the Company/Depository Participant(s). The aforesaid Notice is also available and can be downloaded from the Company's website www.mrpagro.com, Central Depository Services (India) Limited ("CDSL") website www.evotingindia.com and website of stock exchange www.bseindia.com. In compliance with Section 108 of the Companies Act. 2013 read with the

Companies (Management and Administration) Rules, 2014 as amended time to time and Regulation 44 of SEBI (Listing Obligations and Disclosure Requirements) Regulations, 2015 (as amended), the Members are provided with facility to cast their votes on all resolutions set forth in the notice of the AGM using remote e-voting facility (to vote electronically from place other than the venue of the AGM) as provided by CDSL. The remote e-voting period will commence on Friday, August 22, 2025 at 09:00

A.M. (IST) and will end on Sunday. August 24, 2025 at 05:00 P.M. (IST). During this period, Members may cast their vote electronically. The remote e-voting shall be disabled by CDSL thereafter. The voting rights of the shareholders shall be in the proportion to his/her shareholding in the paid-up equity share capital of the Company as on the cut-off date i.e. August 18, 2025. A member may participate in the Annual General Meeting even after exercising his/her right to vote through remote e-voting but shall not be allowed to vote again in the meeting. A person whose name is recorded in the register of members or in the register of beneficial owners maintained by the depositories as on the cut-off date i.e. August 18, 2025 only shall be entitled to avail the facility of remote e-voting as well as voting in the Annual General Meeting.

Any person holding shares in physical form and non-individual shareholders, who acquires shares of the Company and becomes member of the Company after the notice is send through e-mail and holding shares as of the cut-off date i.e. August 18, 2025 may obtain the login ID and password by sending a request at www.evotingindia.com or Issuer / RTA. The detailed procedure for obtaining user ID and password is also provided in the notice of the meeting which is available on Company's website and CDSL website. However, if you are already registered with CDSL for remote e-voting, then you can use your existing user ID and password for

In case of any grievances connected with facility for voting by electronic means, please refer to the frequently asked questions ("FAQs") and e-voting manual available at www.evotingindia.com, under help section or contact toll free no. 18002109911 or send a request to Mr. Rakesh Dalvi at helpdesk.evoting@cdslindia.com. By the order of Board of Directors

For MRP Agro Limited **Date**: July 30, 2025 Place: Tikamgarh, Madhya Pradesh Manish Kumar Jain (Managing Director)

INFORMATION REGARDING 15th ANNUAL GENERAL MEETING The 15th Annual General Meeting (AGM) of the Company will be held through Video Conferencing (VC)/Other Audio Visual Means (OAVM) on Thursday, August 28, 2025 at 2:00 P.M. (IST) in compliance with all applicable provisions of the Companies Act, 2013 and the Rules made thereunder

CIN: L37003DL2009PLC191418

and the SEBI (Listing Obligations and Disclosure Requirements) Regulations, 2015 and Ministry of Corporate Affairs Circulars No.14/2020 dated April 08, 2020, No. 17/2020 dated April 13, 2020, No. 20/2020 dated May 05, 2020 and Circular No. 09/2024 dated September 19, 2024 (Collectively called "relevant circulars"), to transact the business set out in the Notice calling the e-AGM. Members will be able to attend the e-AGM through VC/OAVM at https://ivote.bigshareonline.com. The instructions for joining the AGM will be provided in the Notice of the AGM. Members participating through VC/OAVM facility shall be reckoned for the purpose of quorum u/s 103 of the Companies Act, 2013. In compliance with the relevant circulars, the Notice of the AGM along with Annual Report for the financial year 2024-25 will be sent to all the members of the Company whose email addresses are registered with the Depository Participant(s). The aforesaid documents will also be available on the Company's website at https://www.eiel.in and on the websites of the Stock Exchanges, i.e., BSE Limited and NSE Limited at https://www.bseindia.com and www.nseindia.com and on the website of Company's Registrars and Transfer Agents (RTA) - Bigshare Services Private Limited ('Bigshare") at https://ivote.bigshareonline.com. Members will have an opportunity to cast their vote(s) on the businesses as set out in the Notice of the AGM through electronic voting system ("e-voting"). The manner of voting remotely ("e-voting") by members has been provided in the Notice of the AGM which will be mailed to the shareholders in start of August, 2025. The details will also be available on the website of the Company at https://www. eiel.in and on the website of the Bigshare at https://ivote.bigshareonline.com. Additionally, the Company is providing the facility of voting through e-voting system during the AGM. Member(s) who have not registered their email addresses with their respective Depositories are requested to register their email addresses for obtaining the Annual Report, Notice of the AGM and login details for e-voting and joining the AGM along with detailed instructions. Members may send an email request at investors.relation@eiepl.in along with the scanned copy of their request letter duly signed by the shareholder, providing the email address, mobile number, self- attested copy of PAN and Client Master copy for receiving the Notice of the AGM, the Annual Report of the Company for the financial year 2024-25 and the e-voting instructions for ensuing AGM. Members are requested to carefully read all the notes set out in the Notice of the AGM and in particular, instructions for joining the AGM, manner of casting vote through remote e-voting or through e-voting during the e-AGM. For any guery, members may contact the Company at 011-40591549/Email ID: investors.relation@eiepl.in or Company's RTA - Bigshare having their office at S6-2, 6th floor Pinnacle Business Park, Next to Ahura Centre,

Mahakali Caves Road, Andheri (East) Mumbai - 400093, India. Contact details: Toll Free No.: 1800225422 or send an email request at the email

For Enviro Infra Engineers Limited

Piyush Jain (Company Secretary and Compliance Officer) A57000

epaper.financialexpress.com

Trustee

Sd/-

Nitinbhai Govindbhai Patel

ਸਮਰਾਟ ਫੋਰਗਿੰਗਜ਼ ਲਿਮਟਿਡ

ਸੀਆਈਐਨ : L28910PB1981PLC056444 ਰਜਿ ਦਫ਼ਤਰ : ਪਿੰਡ ਅਤੇ ਡਾਕਖਾਨਾ ਘੋਲੂ ਮਾਜਰਾ, ਤਹਿਸੀਲ ਡੇਰਾਬੱਸੀ,

ਜ਼ਿਲ੍ਹਾ ਮੋਹਾਲੀ, ਪੰਜਾਬ-140506 ਫੋਨ : +91-9257240444,

ਈਮੇਲ: info@samratforgings.com,

ਵੈਬਸਾਈਟ : www.samratforgings.com

ਵੀਡਿਓ ਕਾਨਫਰੈਸਿੰਗ /ਹੋਰ ਆਡੀਓ ਵਿਜ਼ੁਅਲ ਮਾਧਿਅਮ

ਰਾਹੀਂ ਕੰਪਨੀ ਦੀ 44ਵੀਂ ਸਾਲਾਨਾ ਜਨਰਲ ਮੀਟਿੰਗ

ਕੈਪਨੀਜ਼ ਐਕਟ 2013 ਦੀਆਂ ਲਾਗੂ ਤਜਵੀਜ਼ਾਂ ਅਤੇ ਕਾਰਪੋਰੇਟ ਮਾਮਲੇ ਮੰਤਰਾ

(ਐਮਸੀਏ) ਅਤੇ ਸੇਬੀ (ਲਿਸਟਿੰਗ ਓਬਲੀਗੈਸ਼ਨ ਐਂਡ ਡਿਸਕਲੋਜ਼ਰ ਰਿਕਵਾਇਰਮੈਂਟਸ

ਰੈਗੁਲੇਸ਼ਨ 2015 ਦੁਆਰਾ ਜਾਰੀ ਸਰਕੁਲਰ ਅਤੇ ਸੇਬੀ ਦੁਆਰਾ ਜਾਰੀ ਸਰਕੁਲਰ ਚ

ਪਾਲਣਾ ਕਰਦੇ ਹੋਏ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਕੰਪਨੀ ਦੀ 44ਵੀਂ ਸਾਲਾਨ

ਜਨਰਲ ਮੀਟਿੰਗ (ਏਜੀਐਮ) ਸ਼ੁੱਕਰਵਾਰ, 29 ਅਗਸਤ 2025 ਨੂੰ ਸਵੇਰੇ 11:30 ਵ

ਵੀਡਿਓ ਕਾਨਫਰਸਿੰਗ (ਵੀਸੀ)/ਹੋਰ ਆਡੀਓ ਵਿਜ਼ੂਅਲ ਮਾਧਿਅਮ (ਓਏਵੀਐਮ) ਰਾਹ

ਏਜੀਐਮ ਦੇ ਨੋਟਿਸ ਵਿਖੇ ਦਰਸ਼ਾਏ ਕਾਰੋਬਾਰ ਦੀ ਨਜ਼ਰਸਾਨੀ ਲਈ ਕੀਤੀ ਜਾਵੇਗੀ

ਉਪਰੋਕਤ ਸਰਕੁਲਰਾਂ ਦੀ ਪਾਲਣਾ ਕਰਦੇ ਹੋਏ ਏਜੀਐਮ ਦੇ ਨੋਟਿਸ ਸਮੇਤ ਵਿੱਤੀ ਸਾ

ਉਨ੍ਹਾਂ ਸਾਰੇ ਮੈਂਬਰਾਂ ਨੂੰ ਜਿਨ੍ਹਾਂ ਦੇ ਈਮੇਲ ਆਈਡੀ ਕੈਪਨੀ/ਡਿਪੋਜ਼ਟਰੀ ਭਾਗੀਦਾਰਾਂ ਕੋ

ਰਜਿਸਟਰ ਉਪਲੱਬਧ ਹਨ ਨੂੰ ਭੇਜੀਆਂ ਜਾਣਗੀਆਂ। ਏਜੀਐਮ ਦੇ ਨੋਟਿਸ ਅਤੇ ਵਿੱਚ

ਸਾਲ 2024–25 ਦੀ ਸਾਲਾਨਾ ਰਿਪੋਰਟ ਦੀਆਂ ਭੌਤਿਕ ਕਾਪੀਆਂ ਉਨ੍ਹਾਂ ਮੈਬਰਾਂ

ਭੇਜੀਆਂ ਜਾਣਗੀਆਂ ਜੋ ਇਸ ਸਬੰਧੀ ਬੇਨਤੀ ਕਰਨਗੇ। ਨੌਟਿਸ ਅਤੇ ਸਾਲਾਨਾ ਰਿਪੋਰ

ਪ੍ਰਾਪਤ ਕਰਨ ਲਈ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਹੇਠ ਦਰਸ਼ਾਈ ਹਦਾਇਤਾਂ ਦੀ ਪਾਲਟ

ੳ. ਇਲੈਕਟੋਨਿਕ ਰੂਪ ਸ਼ੇਅਰਾਂ ਲਈ : ਆਪਣੇ ਡਿਪੋਜ਼ਟਰੀ ਭਾਗੀਦਾਰਾਂ (ਡੀਪੀ) ਦੁਆਰ

ਦੱਸੀ ਪ੍ਕੀਰਿਆ ਰਾਹੀਂ ਆਪਣੇ ਡੀਮੈਟ ਖਾਤੇ ਵਿਖੇ ਈਮੇਲ ਪਤੇ ਰਜਿਸਟਰ/ਅਪਡੇ

ਅ. ਭੌਤਿਕ ਰੂਪ ਵਿੱਚ ਸ਼ੇਅਰਾਂ ਲਈ : ਦਰਸ਼ਾਏ ਫਾਰਮ ਆਈਐਸਆਰ−1 ਅਤੇ ਹੋ

ਸਬੈਧਿਤ ਫਾਰਮਾਂ ਰਾਹੀਂ ਕੈਪਨੀ ਦੇ ਰਜਿਸਟਰਾਰ ਅਤੇ ਸ਼ੇਅਰ ਟ੍ਰਾਂਸਫਰ ਏਜੈਟ ਜੋ ਕਿ ਮਾ

ਸਰਵਿਸਿਜ਼ ਲਿਮਟਿਡ ਨਾਲ ਸੇਬੀ ਸਰਕੁਲਰ ਨੂੰ SEBI/HO/MIRSD/POD-1/F

CIR/2023/70 ਮਿਤੀ 17 ਮਈ, 2023 ਦੀ ਪਾਲਣਾ ਕਰਦੇ ਹੋਏ ਆਪਣੇ ਈਮੇ

ਪਤੇ ਰਜਿਸਟਰ/ਅਪਡੇਟ ਕਰਵਾਓ। ਮੈਂਬਰ ਸਬੈਧਿਤ ਫਾਰਮ ਕੈਪਨੀ ਦੀ ਵੈਬਸਾਈ

https://samratforgings.com/investors/downloads/ 'ਤੇ ਵੀ ਪਾਪਤ ਕ

ਏਜੀਐਮ ਦਾ ਨੋਟਿਸ ਅਤੇ ਸਾਲਾਨਾ ਰਿਪੋਰਟ ਕੈਪਨੀ ਦੀ ਵੈਬਸਾਈ

www.samratforgings.com, ਸਟਾਕ ਐਕਸਚੈਂਜ ਦੀ ਵੈਬਸਾਈਟ ਜੋ ਕਿ ਬੀਐਸਬ

ਲਿਮਟਿਡ www.bseindia.com ਅਤੇ ਸੀਡੀਐਸਐਲ ਦੀ ਵੈਬਸਾਈ

ਕੰਪਨੀ ਆਪਣੇ ਮੈਂਬਰਾਂ ਨੂੰ ਇਲੈਕਟ੍ਰੋਨਿਕ ਮਾਧਿਅਮ ਰਾਹੀਂ ਏਜੀਐਮ ਦੇ ਨੋਟਿਸ ਵਿ

ਦਰਸ਼ਾਏ ਕਾਰੋਬਾਰ ਦੀ ਨਜ਼ਰਸਾਨੀ ਲਈ ਇਲੈਕਟ੍ਰੋਨਿਕ ਵੋਟਿੰਗ ਰਾਹੀਂ ਵੋਟ ਪਾਉਣ ਚ

ਹੱਕ ਪ੍ਰਦਾਨ ਕਰ ਰਹੀ ਹੈ। ਮੈਂਬਰ ਜਿਨ੍ਹਾਂ ਕੋਲ ਡੀਮੈਟਰਲਾਈਜ਼ਡ ਰੂਪ, ਭੌਤਿਕ ਰੂਪ ਵਿੱ

ਸ਼ੇਅਰ ਹਨ ਅਤੇ ਮੈਂਬਰ ਜਿਨ੍ਹਾਂ ਨੇ ਆਪਣੇ ਈਮੇਲ ਪਤੇ ਰਜਿਸਟਰਡ ਨਹੀਂ ਕਰਵਾਏ ਹ

ਲਈ ਰੀਮੋਟ ਈ−ਵੋਟਿੰਗ ∕ਏਜੀਐਮ ਵਿਖੇ ਈ−ਵੋਟਿੰਗ ਰਾਹੀਂ ਵੋਟ ਪਾਉਣ ਦਾ ਤਰੀਕ

ਬੋਰਡ ਨੇ ਵਿੱਤੀ ਸਾਲ 2024-25 ਲਈ ਕਿਸੇ ਲਾਭਅੰਸ਼ ਦੀ ਪੇਸ਼ਕਸ਼ ਨਹੀਂ ਕੀਤੀ

ਮੈਂਬਰਾਂ ਦੇ ਰਜਿਸਟਰ ਅਤੇ ਕੰਪਨੀ ਦੇ ਸ਼ੇਅਰ ਟ੍ਰਾਂਸਫਰ ਬੁੱਕ 25 ਅਗਸਤ 2025 ਵ

29 ਅਗਸਤ 2025 (ਦੋਵੇਂ ਮਿਤੀਆਂ ਸ਼ਾਮਲ) ਤੱਕ ਏਜੀਐਮ ਲਈ ਬੈਦ ਰਹਿਣਗੇ

www.evotingindia.com 'ਤੇ ਵੀ ਉਪਲੱਬਧ ਹਨ।

ਏਜੀਐਮ ਦੇ ਨੋਟਿਸ ਵਿਖੇ ਦਰਸ਼ਾਇਆ ਗਿਆ ਹੈ।

ਕਰਦੇ ਹੋਏ ਆਪਣੇ ਈਮੇਲ ਪਤੇ ਰਜਿਸਟਰ/ਅਪਡੇਟ ਕਰਵਾਉਣ

ਐਮੀਈਐਸ ਸਕੂਲ ਭਿੱਖੀਵਿੰਡ ਵਿਖੇ ਲੋੜਵੰਦ ਲੜਕੇ-ਲੜਕੀਆਂ ਨੂੰ ਵੰਡੀਆਂ ਵਰਦੀਆਂ

ਹਰਜਿੰਦਰ ਸਿੰਘ ਗੋਲਣ ਭਿਖੀਵਿੰਡ/30 ਜੁਲਾਈ: ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਰਕਾਰ ਵੱਲੋਂ ਗਰੀਬਾਂ ਅਤੇ ਲੋੜਵੰਦਾਂ ਦਾ ਉਜਵਲ ਭਵਿੱਖ ਬਣਾਉਣ ਲਈ ਜਿੱਥੇ ਸਰਕਾਰੀ ਸਕੂਲਾਂ ਵਿੱਚ ਮੁਫਤ ਪੜ੍ਹਾਈ ਦਿੱਤੀ ਜਾ ਰਹੀ ਹੈ ਉੱਥੇ ਲੋੜਵੰਦ ਆ ਤੇ ਗਰੀਬ ਲੋਕਾਂ ਨੂੰ ਸਕੂਲ ਵਰਦੀਆਂ ਵੀ ਫ ?ਰੀ ਦਿੱਤੀਆਂ ਜਾ ਰਹੀਆਂ ਹਨ। ਇਹਨਾਂ ਸ਼ਬਦਾਂ ਦਾ ਪ੍ਗਟਾਵਾ ਐਮੀ ਐਸ ਸਕੂਲ ਭਿੱਖੀਵਿੰਡ ਲੜਕੇ ਲੜਕੀਆਂ ਨੂੰ

ਸਰਕਾਰ ਵੱਲੋਂ ਭੇਜੀਆਂ ਜਾਂਦੀਆਂ ਵਰਦੀਆਂ ਵੰਡਣ ਦੇ ਸਮਾਰੋਹ ਦੌਰਾਨ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਕੂਲ ਚੇਅਰਮੈਨ ਅਮਰੀਕ ਸਿੰਘ ਭਿੱਖੀਵਿੰਡ ਨੇ ਗੱਲਬਾਤ ਦੌਰਾਨ ਕੀਤਾ ਤੇ

ਈਸੀਆਈ ਵੱਲੋਂ ਬੀਐਲਓ ਅਤੇ ਸੁਪਰਵਾਈਜ਼ਰਾਂ ਲਈ ਮਿਹਤਾਨੇ 'ਚ ਵਾਧੇ ਦਾ ਐਲਾਨ

ਦਸਨਸ **ਚੰਡੀਗੜ੍ਹ, 30 ਜੁਲਾਈ** : ਭਾਰਤ ਦੇ ਚੋਣ ਕਮਿਸ਼ਨ ਨੇ ਬੂਥ ਲੈਵਲ ਅਫਸਰਾਂ (ਬੀਐਲਓਜ਼) ਅਤੇ ਬੀਐਲਓ ਸੂਪਰਵਾਈਜ਼ਰਾਂ ਲਈ ਘੱਟੋ-ਘੱਟ ਸਾਲਾਨਾ ਮਿਹਨਤਾਨੇ ਵਿੱਚ ਵਾਧੇ ਸਬੰਧੀ 24 ਜਲਾਈ. 2025 ਨੂੰ ਇੱਕ ਮਹੱਤਵਪੂਰਨ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਕਦਮ ਨੂੰ ਜ਼ਮੀਨੀ ਪੱਧਰ 'ਤੇ ਚੋਣ ਅਮਲੇ ਨੂੰ ਮਜ਼ਬੂਤੀ ਦੇਣ ਅਤੇ ਬੀਐਲਓਜ਼ (ਫੁੱਟ ਸੋਲਜ਼ਰ ਆਫ਼ ਇਲੈਕਸ਼ਨ ਕਮਿਸ਼ਨ) ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦੇਣ ਸਬੰਧੀ ਲਏ ਗਏ ਮਹੱਤਵਪੂਰਨ ਫੈਸਲੇ ਵਜੋਂ ਦੇਖਿਆ ਜਾ ਰਿਹਾ ਹੈ। ਨੋਟੀਫਿਕੇਸ਼ਨ ਦੇ ਅਨੁਸਾਰ ਸਾਲ 2025 ਤੋਂ ਪ੍ਭਾਵੀ: ਬੀ.ਐਲ.ਓ. ਨੂੰ ਹਣ ਘੱਟੋ-ਘੱਟ ਸਾਲਾਨਾ ਮਿਹਨਤਾਨਾ 12,000 ਰੁਪਏ ਮਿਲੇਗਾ, ਜੋ ਪਹਿਲਾਂ 6,000 ਰੁਪਏ ਸੀ। * ਬੀ.ਐਲ.ਓ. ਸਪਰਵਾਈਜ਼ਰਾਂ ਨੂੰ ਹੁਣ ਘੱਟੋ-ਘੱਟ ਸਾਲਾਨਾ ਮਿਹਨਤਾਨਾ 18,000 ਰੁਪਏ ਮਿਲੇਗਾ ਜੋ ਪਹਿਲਾਂ 12,000 ਰੁਪਏ ਸੀ। * ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਜਾਂ ਹੋਰ ਵਿਸ਼ੇਸ਼ ਚੋਣ ਮੁਹਿੰਮਾਂ ਵਿੱਚ ਹਿੱਸਾ ਲੈਣ ਵਾਲੇ ਬੀ.ਐਲ.ਓ. ਨੂੰ 2,000 ਰੁਪਏ ਦਾ ਵਾਧੂ ਪ੍ਰੋਤਸਾਹਨ ਦਿਈਤਾ ਜਾਵੇਗਾ, ਜਿਸ ਲਈ ਪਹਿਲਾਂ 1,000 ਰੁਪਏ ਦਿੱਤੇ ਜਾਂਦੇ ਸਨ। ਇਸ ਫੈਸਲੇ ਦਾ ਸਵਾਗਤ ਕਰਦਿਆਂ ਮੁੱਖ ਚੋਣ ਅਧਿਕਾਰੀ, ਪੰਜਾਬ ਸ੍ਰੀ ਸਿਬਿਨ ਸੀ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀ ੁਇਹ ਪ੍ਰਗਤੀਸ਼ੀਲ ਪਹਿਲਕਦਮੀ ਬੁਥ ਲੈਵਲ ਅਫਸਰਾਂ. ਜੋ ਸਾਡੀ ਚੋਣ ਪਣਾਲੀ ਦੇ ਮੋਹਰੀ ਵਰਕਰ ਹਨ, ਨੂੰ ਪੌਰਿਤ ਕਰਨ ਅਤੇ ਸਸ਼ਕਤ ਬਣਾਉਣ ਵਿੱਚ ਵਧੇਰੇ ਮਦਦਗਾਰ ਸਿੱਧ ਹੋਵੇਗੀ। ਸ੍ਰੀ ਸਿਬਿਨ ਸੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਚੋਣ ਦਫ਼ਤਰ ਮੁੱਖ ਚੋਣ ਅਫ਼ਸਰ, ਪੰਜਾਬ ਸਾਰੇ ਫੀਲਡ-ਪੱਧਰੀ ਅਧਿਕਾਰੀਆਂ ਦੀ ਭਲਾਈ ਅਤੇ ਸਮਰੱਥਾ ਨਿਰਮਾਣ ਲਈ ਵਚਨਬੱਧ ਹੈ। ਉਨ੍ਹਾਂ ਕਿ ਕਿ ਮਿਹਨਤਾਨੇ

ਸਾਂਝੀ ਕੀਤੀ ਜਾਵੇਗੀ। ਪੰਥ ਤੇ ਪਾਰਟੀ ਦੀ ਮਜ਼ਬੂਤੀ ਲਈ ਡੈਲੀਗੇਟ ਕਰਨਗੇ ਪ੍ਰਧਾਨ ਦੀ ਚੋਣ : ਝੁੰਦਾ

ਸਬੰਧਈ ਸੋਧੇ ਹੋਏ ਢਾਂਚੇ ਦੀ ਪਾਲਣਾ ਅਤੇ ਇਸਦੇ ਸਮੇਂ ਸਿਰ

ਲਾਗੂਕਰਨ ਨੂੰ ਯਕੀਨੀ ਬਣਾਉਣ

ਲਈ ਰਾਜ ਭਰ ਦੇ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਇਹ ਜਾਣਕਾਰੀ

ਸਮਾਣਾ/30 ਜੁਲਾਈ (ਸੁਭਾਸ਼ ਚੰਦਰ/ਸੁਭਾਸ਼ ਪਾਠਕ): ਸ੍ਰੀ ਅਕਾਲ ਤਖਤ ਸਾਹਿਬ ਵਿਖੇ 2 ਦਸੰਬਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਹਿਸੇ ਵੇਸ਼ਦਾ ਸਾਲਕਾਨ ਹੋ ਕਿ ਇਹ ਸਿੰਘ ਦੀ ਮੁਕਤੀ ਮੁਤਰ ਸਿੰਘ ਦੀ ਮੁਕਤੀ ਮੁਤਰ ਸਿੰਘ ਦੀ ਮੁਕਤੀ ਮੁਤਰ 2024 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਹਿਸੇ ਵੇ ਮਾਲਕਾਨਾ ਹੋਕ ਬਿਨਾ ਵਸ਼ੀਅਤ ਮੌਤ ਦੇ ਆਧਾਰ ਤੋਂ ਆਪਣੇ ਨਾਂ ਪਨਰ ਸਰਜੀਤੀ ਲਈ ਹੋਏ ਹਕਮਨਾਮੇ ਤਹਿਤ ਹਲਕਾ ਸਮਾਣਾ ਦੇ ਡੈਲੀਗੇਟ ਬਣਾਉਨ ਲਈ ਇੱਕ ਮੀਟਿੰਗ ਗੁਰਦੁਆਰਾ ਸਾਹਿਬ ਟਰੱਕ ਯੂਨੀਅਨ ਵਿਖੇ ਰੱਖੀ ਗਈ। ਜਿਸ ਵਿੱਚ ਸੁਰਜੀਤ ਸਿੰਘ ਰੱਖੜਾ ਅਤੇ ਪੰਜ ਇਹ ਰਿਕਾ ਦੇ ਅੰਦਰ ਭੇਜ ਸਕਦਾ ਹੈ। ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ ਹਿੱਸੇ ਦਾ ਇੰਡਕਾਲ ਇਸ ਅਨੁਸਾਰ ਉਪਰੋਕਤ ਲਾਭਪਾਤਰੀਆਂ ਦ ਨਾਮ ਕਰਨ ਦਾ ਇੰਦਰਾਜ਼ ਕਰ ਦਿੱਤਾ ਜਾਵੇਗਾ ਅਤੇ ਇਸ ਉਸਤੇ ਜ਼ਿੰਦ ਜ਼ ਮੈਂਬਰੀ ਭਰਤੀ ਕਮੇਟੀ ਜਥੇਦਾਰ ਇਕਬਾਲ ਸਿੰਘ ਝੁੰਦਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਝੁੰਦਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਹੁਕਮਨਾਮੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੂਰਜੀਤੀ ਲਈ ਗੁਰੂ ਮਰਿਆਦਾ ਅਨੁਸਾਰ ਪੰਜਾਬ ਚੋਂ ਪੂਰੀ ਇਮਾਨਦਾਰੀ ਨਾਲ 14 ਲੱਖ ਮੈਂਬਰਾਂ ਦੀ ਭਰਤੀ ਕੀਤੀ ਗਈ ਹੈ। ਇਸ ਮੌਕੇ ਰਣਧੀਰ ਸਿੰਘ ਰੱਖੜਾ, ਸੁਖਵਿੰਦਰ ਸਿੰਘ ਰਾਜਲਾ ਜਿਲ੍ਹਾ ਪ੍ਰਧਾਨ, ਅਸ਼ੋਕ ਮੋਦਗਿਲ, ਕਸ਼ਮੀਰ ਸਿੰਘ ਮਵੀ , ਸੂਰਜੀਤ ਰਾਮ ਪੱਪੀ , ਹਰਵਿੰਦਰ ਸਿੰਘ ਸਪਰਹੇੜੀ, ਰਣਧੀਰ ਸਿੰਘ ਜੋੜਾਮਾਜਰਾ, ਹਰਮਨ ਬਲ, ਅਮਰਜੀਤ ਸਿੰਘ ਗੁਰਾਇਆ, ਬਲਵਿੰਦਰ ਸਿੰਘ ਦਾਨੀਪੁਰ, ਦੀਦਾਰ ਸਿੰਘ ਅਚਰਾਲਾ, ਜਗਰੂਪ ਸਿੰਘ ਫਤਿਹਪੁਰ, ਹਰਦੀਪ ਸਿੰਘ ਆਸੇ ਮਾਜਰਾ, ਨਛੱਤਰ ਸਿੰਘ ਬਲਵਿੰਦਰ ਐਮਸੀ, ਰਾਜੂ ਐਮਸੀ ਕਾਲਾ ਐਮਸੀ, ਗੁਰਜਿੰਦਰ ਸਿੰਘ, ਡਾ: ਬਲਵੀਰ ਸਿੰਘ, ਕਾਲਾ ਗੱਜੁਮਾਜਰਾ, ਜਗਤਾਰ ਸੰਧੂ, ਨਿਸ਼ਾਨ ਸੰਧੂ, ਦੀਪਕ ਗਰਗ, ਸੋਨੀ ਕਿੰਗ, ਮੈਡਮ ਰਾਜ ਕੌਰ ਨਾਗਰਾ, ਨਿਤਿਨ ਜੈਨ , ਬਲਦੇਵ ਸਿੰਘ ਰਾਜਲਾ, ਗੁਰਦੀਪ ਸਿੰਘ ਬੰਮਣਾ, ਨਾਜ਼ਮ ਸਿੰਘ ਚੁੱਕੀ, ਕਸ਼ਮੀਰ ਸਿੰਘ ਅਸਰਪੁਰ ਤੋਂ ਇਲਾਵਾ ਭਾਰੀ

ਗਿਣਤੀ ਵਿੱਚ ਅਕਾਲੀ ਵਰਕਰ

ਹਾਜ਼ਰ ਸਨ।

ਸਥਾਨ : ਡੇਰਾਬੱਸੀ

ਮਿਤੀ: 30 ਜੁਲਾਈ, 2025



ਆਖਿਆ ਗਰੀਬ ਲੋਕਾਂ ਦਾ ਭਵਿੱਖ ਸਵਾਰਨ ਲਈ ਸਮਾਜ ਸੇਵੀਆਂ ਵੱਲੋਂ ਵੀ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਤਾਂ ਜੋ ਪਿੰਡਾਂ ਦੇ ਬੱਚੇ ਵੀ ਪੜ ਕੇ

ਬਾ-ਅਦਾਲਤ ਨਾਇਬ ਤਹਿਸੀਲਦਾਰ-ਕਮ-ਸਹਾਇਕ ਕੁਲੈਕਟਰ

ਵਿਸ਼ਾ:-ਮਾਲ ਰਿਕਾਰਡ ਵਿੱਚ ਨਾਮ ਦੀ ਦਰਸਤੀ ਕਰਨ ਸਬੰਧੀ

ਜ੍ਰੀ ਹਰਭਜਨ ਲਾਲ ਪੁੱਤਰ ਸ੍ਰੀ ਨਾਨਕ ਚੰਦ ਪੁੱਤਰ ਮੀਟੂ ਰਾਮ ਵਾਸੀ

ਪਿੰਡ ਮਨਹੋਤਾ, ਤਹਿਸੀਲ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਨੇ ਇਕ

ਦਰਖਾਸਤ ਦਿਤੀ ਹੈ ਕਿ ਮਾਲ ਰਿਕਾਰਡ ਵਾਕਿਆ ਰਕਬਾ

ਨਹੌਤਾ/466, ਤਹਿਸੀਲ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਵਿੱਚ ਸ਼ੇਸਦਾ ਨਾਮ ਹਰਭਜਨ ਸਿੰਘ ਪੁੱਤਰ ਨਾਨਕ ਗਲਤ ਚੱਲਿਆ ਆ

ਰਿਹਾ ਹੈ. ਜਦਕਿ ਉਸਦਾ ਅਸਲ ਨਾਮ ਹਰਭਜਨ ਲਾਲ ਪੱਤਰ

ਨਾਨਕ ਚੰਦ ਪੁੱਤਰ ਮੀਟੂ ਰਾਮ ਹੈ। ਪ੍ਾਰਥੀ ਨੇ ਇਸ ਨਾਮ ਦੀ

ਟਰਸਤੀ ਲਈ ਦਰਖਾਸਤ ਪੇਸ਼ ਕੀਤੀ ਹੈ। ਪਾਰਥੀ ਵਲੋਂ ਦਰਖਾਸਤ

. ਾਲ ਆਪਣੇ ਅਧਾਰ ਕਾਰਡ ਆਦਿ ਦੀਆਂ ਫੋਟੋ ਕਾਪੀ ਆਦਿ

. ਸਤਾਵੇਜ਼ਾਂ ਦੇ ਆਧਾਰ ਤੇ ਮਾਲ ਰਿਕਾਰਡ ਪਿੰਡ ਮਨਹੋਤਾ

ਤਹਿਸੀਲ ਦਸੂਹਾ ਜਿਲ੍ਹਾ ਹੁਸ਼ਿਆਰਪੁਰ ਵਿੱਚ ਨਾਮ ਦੀ ਸੋਧ ਕੀਤੀ

ਜਾਣੀ ਹੈ। ਇਸ ਨਾਮ ਦੀ ਸੋਧ ਦੇ ਸਬੰਧ ਵਿੱਚ ਜੇਕਰ ਕਿਸੇ ਵੀ

ਅਕਤੀ ਨੂੰ ਕੋਈ ਇਤਰਾਜ ਹੋਵੇ ਤਾ ਉਹ ਅਸਾਲਤਨ ਜਾ

ਕਾਲਤਨ ਮੈਰੇ ਦਫਤਰ ∕ਅਦਾਲਤ ਵਿੱਚ ਹਾਜਰ ਹੋ ਕੇ ਆਪਣਾ

ਇਤਰਾਜ ਨੋਟਿਸ ਛਪਣ ਤੋਂ 15 ਦਿਨਾ ਦੇ ਅੰਦਰ ਅੰਦਰ ਪੇਸ਼ ਕਰ

ਸਕਦਾ ਹੈ। ਬਾਅਦ ਗੁਜਰਨੇ ਮਿਆਦ ਕੋਈ ਇਤਰਾਜ ਕਾਬਲੇ

ਸਮਾਇਤ ਨਹੀਂ ਹੋਵੇਗਾ ਅਤੇ ਨਾਮ ਦੀ ਸੋਧ ਕਰ ਦਿੱਤੀ ਜਾਵੇਗੀ

ਅੱਜ ਮਿਤੀ 30.7.2025 ਨੂੰ ਮੇਰੇ ਦਸਤਖਤਾਂ ਅਤੇ ਮੋਹਰ ਦੇ

ਨਾਇਬ ਤਹਿਸੀਲਦਾਰ-ਕਮ- ਸਹਾਇਕ ਕਲੈਕਟਰ ਦਰਦ

ਅਦਾਲਤ ਸ੍ਰੀ ਪਰਦੀਪ ਕੁਮਾਰ, ਸਹਾਇਕ

ਣਸ ਤਾਰੀਖ ਪੈਸ਼ੀ ਵਾਲੇ ਦਿਨ ਅਸਾਲਤਨ ਜਾਂ ਵਕਾਲਤਨ ਪੈਸ਼ ਕੇ ਇਸ ਕੇਸ ਦੀ ਪੈਰਵੀ ਕਰ ਸਕਦੇ ਹੈ। ਬਾਅਦ ਗੁਜਰਨ ਾਰੀਖ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿ ਇਹ ਇਸ਼ੀਤਹਾਰ ਮੈਰੇ ਦਸਤਖਤਾਂ ਅਤੇ ਮੋਹਰ ਅਦਾਲਤ ਹੋਣ ਮਤੀ: 30.07.2025 ਨੂੰ ਜਾਰੀ ਕੀਤਾ ਗਿਆ।

ਬੈਂਕ ਲਿਮਟਿਡ

ਡਾਕਖਾਨਾ ਰੋਡ. ਸਬਜੀ ਮੰਡੀ. ਨਕੋਦਰ

ਮਿਤੀ 17 ਜੁਲਾਈ, 2025 ਨੂੰ ਬ੍ਰਾਈਟ ਪੰਜਾਬ ਐਕਸਪ੍ਰੈਸ ਅਤੇ ਦੇਸ਼ ਸੇਵਕ ਵਿੱਚ ਪ੍ਰਕਾਸ਼ਤ ਸ਼੍ਰੀ ਪਰਮੋਦ ਕੁਮਾਰ ਭਾਰਦਵਾਜ ਪੁੱਤਰ ਅਰਜੁਨ ਦਾਸ ਦੇ ਸਾਡੇ ਈ-ਨਿਲਾਮੀ

ਵਿਕਰੀ ਨੌਟਿਸ ਦਾ ਹਵਾਲਾ ਲਵੋ। ਇਸ ਨੌਟਿਸ ਵਿੱਚ ਕਿਰੂਪਾ ਕਰਕੇ ਰਾਖਵੀਂ ਕੀਮਤ ਰੂ. 80,75,000/-,

ਈਐਮਡੀ ਰੂ. 8,07,500/- ਅਤੇ ਬੋਲੀ ਵਾਧਾ ਰਕਮ ਰ

ਈਐਮਡੀ ਦੀ ਆਖਰੀ ਮਿਤੀ ਅਤੇ ਸਮਾਂ 30.07.2025

ਸ਼ਾਮ 04.00 ਵਜੇ ਤੱਕ, ਈ-ਨਿਲ੍ਹਾਮੀ ਦੀ ਮਿਤੀ ਅਤੇ

ਸਮਾਂ ਮਿਤੀ 31.07.2025, ਦੁਪਹਿਰ 12:00 ਵਜੇ ਤੋ

ਦੁਪਹਿਰ 2:00 ਵਜੇ ਦੀ ਬਜਾਏ ਰਾਖਵੀਂ ਕੀਮਤ ਰੁ

. 77,50,000/–, ਈਐਮਡੀ ਰੂ. 7,75,000/– ਅਤੇ ਬੋਲੀ

ਵਾਧਾ ਰਕਮ ਰੂ. 50,000/ ਅਤੇ ਈਐਮਡੀ ਦੀ ਆਖਰੀ ਮਿਤੀ ਅਤੇ ਸਮਾਂ 07.08.2025 ਨੂੰ ਸ਼ਾਮ 04.00 ਵਜੇ

ਤੱਕ, ਈ-ਨਿਲਾਮੀ ਦੀ ਮਿਤੀ ਅਤੇ ਸਮਾਂ ਮਿਤੀ

ਵਜੇ ਪਤਿਆ ਜਾਵੇ। ਬਾਕੀ ਸਭ ਉਹੀ ਰਹਿਣਗੇ।

.11.08.2025, ਦੁਪਹਿਰ 12:00 ਵਜੇ ਤੋਂ ਦੁਪਹਿਰ 2:00

ਪਬਲਿਕ ਨੋਟਿਸ

ਸਨਮੁਖ ਸ਼ੀ ਨਵੀਨ, ਡੈਨੀਕਸ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ

ਸ਼ਾ : ਰਿਹਾਇਸ਼ੀ ਸਾਈਟ ਨੇ 562, ਸੈਕਟਰ 10-ਡੀ, ਚੰਡੀਗੜ੍ਹ (ਆਰਪੀ 895) ਦੇ 8.10 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਸਵ. ਸ੍ਰੀ ਰਣਧੀਰ ਸਿਘ ਗਰਾਏ ਦੀ ਬਿਨਾ ਵਸੀਅਤ ਮੌਤ ਦੇ ਆਧਾਰ 'ਤੇ ਤਬਦੀਲ ਕਰਨ ਸਬੰਧੀ।

ਆਮ ਜਨ ਸਧਾਰਨ ਤੇ ਸਾਰੇ ਸਬੈਧੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਟਫਤਰ ਦੇ ਰਿਕਾਰਡ ਮੁਤਾਬਕ ਸ੍ਰੀ ਰਣਧੀਰ ਸਿੰਘ ਰੰਗਰਾਏ ਰਿਹਾਇਸ਼ੀ ਸਾਈਟ

ਨੇ 562, ਸੇਕਟਰ 10-ਡੀ, ਚੰਡੀਗੜ੍ਹ ਦੇ 8.10 ਫੀਸਦੀ ਹਿੱਸੇ ਦੇ ਮਾਲਕ/ ਲੀਜੀ ਹਨ। ਮਨੀਸ਼ਾ ਵਰਮਾ ਰਾਹੀਂ ਜੀਪੀਏ/ਐਸਪੀਏ ਅਲਿਕ ਕੁਮਾਰ, ਭਗਵਤੀ ਭੰਗਰਾਏ, ਮੁਨੀਸ਼ ਰੇਗਰਾਏ ਰਾਹੀਂ ਜੀਪੀਏ/ਐਸਪੀਏ ਕੁਲਵਿੰਦਰ ਸਿੰਘ ਨੇ ਇਸਿਆ ਹੈ ਕਿ ਸ੍ਰੀ ਰਵਧੀਰ ਸਿੰਘ ਦੀ ਮੌਤ ਮਿਤੀ 21/04/2025 ਨੂੰ

ਚੁੱਕੀ ਹੈ ਅਤੇ ਉਨਾਂ ਨੇ ਦਸਿਆ ਹੈ ਕਿ ਮਿਤਕ ਮਾਲਕ/ਲੀਜੀ ਦੇ ਹੇਠ ਅਨੁਸਾਰ

ਾਨੂੰਨੀ ਵਾਰਸ ਹਨ : 1. ਮਨੀਸ਼ਾ ਵਰਮਾ-ਪੱਤਰੀ, 2. ਭਗਵਤੀ ਰੰਗਰਾਏ

ਤਬਦੀਲ ਕਰਨ ਲਈ ਬੇਨਤੀ ਕੀਤੀ ਹੈ। ਜੇਕਰ ਕਿਸੇ ਵਿਅਕਤੀ ਨੰ

ਭਬਦਾਨ ਕਰਨ ਲਈ ਬਨਤੀ ਕੀਤੀ ਹੀ ਜਕਰ ਕਿਸ ਵਿਆਕਤੀ ਨੂੰ ਵਰਗਵਾਸੀ ਦੇ ਉਪਰ ਦੱਸੇ ਕਾਨੂੰਨੀ ਵਾਰਾਸਾਂ ਤੋਂ ਇਲਾਵਾ ਕਿਸੇ ਹੋਰ ਵਾਰਸ ਰਾਰੇ ਜਾਣਕਾਰੀ ਹੈ ਤਾਂ ਉਹ ਅਸਟੈਂਟ ਅਫਸਰ, ਯੂਟੀ, ਚੈਡੀਗੜ੍ਹ ਨੂੰ ਫੋਕਨ ਚਿੰਤ ਕਰੇ। ਜੇਕਰ ਕਿਸੇ ਵਿਅਕਤੀ ਨੂੰ ਉਪਰਕਤ ਜਾਇਦਾਦ ਦਾ ਇਤਕਾਲ ਵੇਪਰੋਕਤ ਬਿਨੈਕਾਰਾਂ ਦੇ ਪੁੱਖ ਵਿਚ ਕੀਤੇ ਜਾਣ 'ਚ ਇਤਰਾਜ਼ ਹੈ ਤਾਂ ਉਹ

ਪਣਾ ਇਤਰਾਜ ਲਿਖ਼ਤੀ ਤੌਰ 'ਤੇ (ਮੈਜਿਸਟੇਟ/ਨੋਟਰੀ ਤੋਂ ਤਸ਼ਦੀਕ ਹਲਫਨਾ

ਨਾਲ) ਨਿਮਨ ਹਸਤਾਖਰੀ ਦੇ ਦਫ਼ਤਰ ਇਸ ਨੋਟਿਸ ਦੇ ਪਕਾਸ਼ਨ ਦੀ ਮਿਤੀ

ਅਤੇ ਬੋਲੀ ਵਾਧਾ ਰਕਮ ਰੂ. 50,000/- ਅਤੇ

ਸਹਾਇਕ ਕਲੈਕਟਰ ਦਰਜਾ ਅੱਵਲ, ਰਾਜਪੁਰਾ।

ਅਵੱਲ/ਦੋਮ-ਨਾਇਬ ਤਹਿਸੀਲਦਾਰ ਗੜ੍ਹਦੀਵਾਲਾ।

ਸਬੂਤ ਵਜੋਂ ਪੇਸ਼ ਕੀਤੇ ਹਨ। ਪ੍ਰਾਰਥੀ ਦੀ ਦਰਖਾਸਤ ਅਤੇ

ਸ਼ਹਿਰੀ ਬੱਚਿਆਂ ਵਾਂਗ ਆਪਣਾ ਜੀਵਨ ਬਸਰ ਕਰ ਸਕਣ। ਪ੍ਰਿੰਸੀਪਲ ਹਰਜੀਤ ਸਿੰਘ ਨੇ ਸਕੂਲ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਮੱਲਾਂ ਮਾਰਨ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਵਿਦਿਆ ਨਾਲ ਵੀ ਸਕਦੇ ਹਨ। ਇਸ ਮੌਕੇ ਸਮਾਜ ਸੇਵੀ ਜੋਗਿੰਦਰ ਸਿੰਘ ਡੱਲ ਨੇ ਕਿਹਾ ਬੱਚਿਆਂ ਨੂੰ ਆਪਣੇ ਮਾਪਿਆਂ ਅਤੇ ਅਧਿਆਪਕਾਂ ਪ੍ਰਤੀ ਇਮਾਨਦਾਰ ਹੋਣਾ ਚਾਹੀਦਾ, ਪੜਾਈ ਲਗਣ ਤੇ ਮਿਹਨਤ ਨਾਲ ਕਰਕੇ ਅੱਗੇ ਵਧਣਾ ਚਾਹੀਦਾ। ਐਨਸੀਸੀ ਇਨਚਾਰਜ ਮਨਮੀਤ ਸਿੰਘ, ਰਣਬੀਰ ਸਿੰਘ ਬਲਾਕ ਪ੍ਰਧਾਨ ਆਪ, ਜਤਿੰਦਰ ਕੁਮਾਰ ਵਿੱਕੀ, ਸੈਂਕੀ ਸਿੰਘ ਮਾਸਟਰ ਸ਼ੁਭਮ ਆਦਿ ਸਕੂਲ ਦਾ ਸਟਾਫ ਮੌਜੂਦ ਸੀ।

ਬੱਚੇ ਤਰੱਕੀ ਕਰਕੇ ਚੰਦ ਤੇ ਪਹੁੰਚ



ਦ ਸਾਊਥ ਇੰਡੀਅਨ ਬੈਂਕ ਲਿਮਟਿਡ ਖੇਤਰੀ ਦਫਤਰ--ਦਿੱਲੀ, ਤੀਜੀ ਮੰਜ਼ਿਲ, ਪਲਾਟ ਨੰਬਰ 21, 21/1,

ਪਤਾਰ ਵਿੱਚਰਾ-ਦਿੱਤਾ, ਰਜਾ ਸਾਗਿਤ, ਪਰਾਵ ਰਿਖਰ 21, 21,11, ਪੂਸਾ ਰੋਡ, ਕਰੋਲ ਬਾਗ, ਨਵੀਂ ਦਿੱਲੀ- 110005, ਫ਼ੋਨ ਨੰਬਰ: 011 4233 1664/011 4512 866/7982865660 ਈਮੇਲ: ro1008@sib.co.in/qc1008@sib.co.in

ਸਕਿਊਰਿਟਾਈਜੇਸ਼ਨ ਐਂਡ ਰੀਕੰਸਟਰਕਸ਼ਨ ਆਫ਼ ਫਾਈਨੈਂਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਊਰਿਟੀ ਇਟਰਸਟ

ਐਕਟ 2002 ਜਿਸ ਨੂੰ ਸਕਿਉਰਿਟੀ ਇੰਟਰਸਟ (ਇਨਫੋਰਸਮੈਂਟ) ਰੂਲਜ਼ 2002 ਦੇ ਰੂਲ 8(6) ਅਤੇ 9(1) ਦੀਆਂ ਤਜਵੀਜਾਂ ਨਾਲ ਪੜਿਆ ਜਾਵੇ ਤਹਿਤ ਅਚੱਲ ਜਾਇਦਾਦ ਦੀ ਵਿਕਰੀ ਲਈ ਈ-ਨਿਲਾਮੀ ਵਿਕਰੀ ਨੋਟਿਸ।

ਈ ਨਿਲਾਮੀ ਵਿਕਰੀ ਨੋਟਿਸ

 ਸ਼ੀਮਤੀ ਗਰਿੰਦਰ ਕੌਰ ਪਤਨੀ ਜਸਮੀਤ ਸਿੰਘ, ਪਾਪਰਾਈਟਰ ਮੈਸ, ਹੈਸਿਕਾ ਇਪਕੈਸ ਵਾਸੀ ਡੀਕੇ-4, ਰੋਇਲ ਵਿਊ ਪੁਮੀਅਮ ਆਰਵੀਪੀ, ਓਮੈਕਸ ਰੋਇਲ ਰੈਜੀਡੈਂਸੀ, ਲੁਧਿਆਣਾ 142022 ਹੋਰ ਪਤਾ : ਐਸਸੀਓ 4, ਦੂਜੀ ਮੈਜਿਲ ਗਿਆਨ ਰਾੜੇਵਾਲਾ ਮਾਰਕੀਟ, ਲਿੰਕ ਰੋਡ, ਲਧਿਆਣਾ, ਪੰਜਾਬ 141002, ਹੋਰ ਪਤਾ : 2177, ਫੇਜ 2 ਦੱਗਰੀ ਅਰਬਨ ਅਸਟੇਟ, ਦੱਗਰੀ ਰੋਡ, ਮਾਡਲ ਟਾਊਨ, ਲੁਧਿਆਣਾ, ਪੰਜਾਬ 141002, 2, **ਸੀ ਜਸਮੀਤ ਸਿੰਘ ਪੱਤਰ ਉੱਤਮ** ਸਿੰਘ ਵਾਸੀ ਡੀਕੇ-4, ਰੋਇਲ ਵਿਉ, ਪ੍ਰਮੀਅਮ ਆਰਵੀਪੀ, ਓਮੈਕਸ ਰੋਇਲ ਰੈਜੀਡੈਂਸੀ, ਲੁਧਿਆਣਾ 142022, ਹੋਰ ਪਤਾ : 2177, ਫੇਜ 2 ਦੁੱਗਰੀ, ਅਰਬਨ ਅਸਟੇਟ, ਦੁੱਗਰੀ ਰੋਡ, ਮਾਡਲ ਟਾਊਨ, ਲੁਧਿਆਣਾ, ਪੰਜਾਬ 141002 3. **ਸ੍ਰੀ ਮਨੌਜ ਕੁਮਾਰ ਜੁਨੇਜਾ (ਸਵ. ਤ੍ਰਿਲੋਕ ਚੰਦ ਦਾ ਕਾਨੂੰਨੀ ਵਾਰਸ) ਪੁੱਤਰ ਸਵ⁻ ਤ੍ਰਿਲੋਕ ਚੰਦ, ਵਾਸੀ ਮਕਾਨ ਨੰ 465,** ਫੇਜ−1, ਅਰਬਨ ਅਸਟੇਟ, ਦੁੱਗਰੀ, ਬੰਸਤ ਅਵੇਨਿਊ, ਲੁਧਿਆਣਾ, ਪੰਜਾਬ 141013 **4. ਮਿਸ. ਵੀਨਾ ਗਰੋਵਰ** (ਸਵ ਤਿਲੋਕ ਚੰਦ ਦਾ ਕਾਨੂੰਨੀ ਵਾਰਸ) ਪੱਤਰੀ ਸਵ. ਤਿਲੋਕ ਚੰਦ, ਵਾਸੀ ਮਕਾਨ ਨੂੰ 36/91, ਵਿਕਾਸ ਨਗਰ, ਨੇੜੇ ਪੱਖਵਾਲ ਰੋਡ, ਜਵੱਦੀ, ਲੁਧਿਆਣਾ ਪੰਜਾਬ 141012

ਆਮ ਜਨ ਸਾਧਾਰਨ ਅਤੇ ਖਾਸਕਰ ਕਰਜਦਾਰਾਂ ਅਤੇ ਗਰੰਟਰਾਂ/ਕਾਨੂੰਨੀ ਵਾਰਸਾਂ ਨੂੰ ਇਹ ਨੋਟਿਸ ਦਿਤਾ ਜਾਂਦਾ ਹੈ ਕਿ ਹੇਠ ਦਰਸਾਈ ਅਚੱਲ ਜਾਇਦਾਦ ਜੋ ਦ ਸਾਊਥ ਇੰਡੀਅਨ ਬੈਂਕ ਲਿਮਟਿਡ, ਬ੍ਰਾਂਚ ਲੁਧਿਆਣਾ (ਸੁਰਖਿਅਤ ਲੈਣਦਾਰ) ਕੋਲ ਗਿਰਵੀ ਸੀ ਦਾ ਸਾਊਥ ਇੰਡੀਅਨ ਬੈਂਕ ਲਿਮਟਿਡ, (ਸੁਰਖਿਅਤ ਲੈਣਦਾਰ) ਦੇ ਅਧਿਕਾਰਤ ਅਫਸਰ ਦੁਆਰਾ ਭੋਤਿਕ ਕਬਜਾ ਲੈ ਲਿਆ ਗਿਆ ਸੀ, ਨੂੰ ਮਿਤੀ 19.08.2025 ਨੂੰ 'ਜਿਵੇਂ ਹੈ ਜਿਥੇ ਹੈ', 'ਜਿਵੇਂ ਹੈ ਜੋ ਹੈ' ਅਤੇ 'ਜੋ ਕੁਝ ਹੈ ਉਥੇ ਹੈ' ਦੇ ਅਧਾਰ 'ਤੇ ਹੇਠ ਦਰਸ਼ਾਏ ਕਰਜਦਾਰਾਂ ਅਤੇ ਗਰੰਟਰਾਂ ਵੱਲੋਂ ਦ ਸਾੳਥ ਇੰਡੀਅਨ ਬੈਂਕ ਲਿਮਟਿਡ ਬ੍ਰਾਂਚ ਲੁਧਿਆਣਾ (ਸੁਰਖਿਅਤ ਲੈਣਦਾਰ) ਵੱਲ ਬਕਾਇਆ ਰਕਮ ਰੂ. 2,31,30,901.76/-(ਰੂ. ਦੋ ਕਰੋੜ ਇਕਤੀ ਲੱਖ ਤੀਹ ਹਜ਼ਾਰ ਨੇ ਸੋ ਇਕ ਅਤੇ ਛਿਹਤਰ ਪੈਸੇ ਸਿਰਫ) ਮਿਤੀ : 29.07.2025 ਤੱਕ ਸਮੇਤ ਭਵਿੱਖੀ ਵਿਆਜ, ਲਾਗਤਾਂ ਅਤੇ ਖਰਚੇ ਆਦਿ ਦੀ ਵਸਲੀ ਲਈ ਵੇਚੀ ਜਾਵੇਗੀ।

ਸਾਰੇ ਅਤੇ ਅਹਿਮ ਹਿੱਸਿਆਂ ਵਿਚੋਂ ਜਾਇਦਾਦ ਮਿਣਤੀ 205.00 ਵਰਗ ਗਜ਼

ਜਿਸਦਾ ਖਸਰਾ ਨੰ: 3531/258, 3532/258, 6161/259/1, 6161/

ਆਈਟਮ ਨੰ: 1	
ਜਾਇਦਾਦ ਦੇ ਮਾਲਕ ਦਾ ਨਾਂ	ਸੀਮਤੀ ਗਰਿੰਦਰ ਕੌਰ

ਜਾਇਦਾਦ ਦਾ ਵੇਰਵਾ

	259/3/1, 259/2, 6161/259/2, ਖਾਤਾ ਨੇ 1408/1926 ਰਾਹੀ ਜਮਾਬੰਦੀ ਸਾਲ 2010-11 ਸਮੇਤ ਇਮਾਰਤ ਜਿਸ ਦਾ ਨੇ ਐਮਸੀ ਨੇ ਬੀ-22-2724/2, ਸਥਿਤੀ ਗਿੱਲ ਨੇ 1, ਚੇਤ ਸਿੰਘ ਨਗਰ, ਗਿੱਲ ਰੋਡ, ਤਾਲੁਕ ਅਤੇ ਜਿਲਾ ਲੁਧਿਆਣਾ ਪੰਜਾਬ ਰਾਜ, ਮਲਕੀਅਤ ਸ਼੍ਰੀਮਤੀ ਗੁਰਿਦਰ ਕੌਰ ਹੋਰ ਵੇਰਵਾ ਤਬਾਦਲਾ ਡੀਡ ਨੇ 6467 ਮਿਤੀ 10.11 2015 ਸਬ ਰਜਿਸਟਰਾਰ ਲੁਧਿਆਣਾ ਦੇ ਦਫਤਰ ਵਿਖੇ ਦਰਸਾਇਆ ਚਾਰਦੀਵਾਰੀ ਉਤਰ ਹੋਰ ਮਾਲਕ, ਦਖਣ ਗਲੀ, ਪੂਰਬ ਗੁਆਂਢੀ ਅਤੇ ਪਛਮ ਗੁਆਂਢੀ
ਰਾਖਵੀਂ ਕੀਮਤ	ਰੁ. 27,45,000/- (ਰੁ. ਸਤਾਈ ਲੱਖ ਪੰਤਾਲੀ ਹਜ਼ਾਰ ਸਿਰਫ਼)
ਬਿਆਨਾ ਰਾਸ਼ੀ ਜਮ੍ਹਾ (ਈਐਮਡੀ)	ਤੁ. 2,74,500/- (ਤੁ. ਦੋ ਲੱਖ ਚੁਹਤਰ ਹਜ਼ਾਰ ਪੰਜ ਸੋ ਸਿਰਫ਼) ਈਐਮਡੀ ਮਿਤੀ : 18.08.2025 ਸ਼ੁਮ 4:00 ਵਜੇ ਤੱਕ ਜਾਂ ਇਸ ਤੋਂ ਪਹਿਲਾਂ ਜਮ੍ਹਾ ਕਰਵਾਈ ਜਾਵੇ
ਬੋਲੀ ਵਾਧਾ ਰਕਮ	ਰੁ. 10,000/- (ਰੁ. ਦੱਸ ਹਜ਼ਾਰ ਸਿਰਫ਼)
ਬੈਂਕ ਦੀ ਜਾਣਕਾਰੀ ਵਿੱਚ ਭਾਰ	ਨਿੱਲ/ਮਿਤੀ 31.01.2018 ਤੋਂ 22.07.2023 ਤੱਕ ਭਾਰ
ਈ ਨਿਲਾਮੀ ਦੀ ਮਿਤੀ ਅਤੇ ਸਮਾਂ	19.08.2025 ਸਵੇਰੇ 11:00 ਤੋਂ ਸਵੇਰੇ 11:30 ਵਜੇ (5 ਮਿੰਟ ਦੇ ਅਸੀਮਤ ਵਾਧੇ ਦੇ ਨਾਲ ਵਿੱਕਰੀ ਖ਼ਤਮ ਹੋਣ ਤੱਕ)

ਵਿਕਰੀ ਦੀਆਂ ਨਿਯਮ ਅਤੇ ਸ਼ਰਤਾਂ ਦੇ ਵਧੇਰੇ ਜਾਣਕਾਰੀ ਲਈ ਕ੍ਰਿਪਾ ਦ ਸਾਊਥ ਇੰਡੀਅਨ ਬੈਂਕ ਲਿਮਟਿਡ, (ਸੁਰਖਿਅਤ ਲੈਣਦਾਰ) ਦੀ ਵੈਬਸਾਈਟ 'ਤੇ ਦਿਤੇ ਲਿੰਕ ਜੋ ਕਿ www.southindianbank.com ਦਾ ਹਵਾਲਾ ਲਵੇਂ। ਵੇਰਵੇ https://bankauctions.in 'ਤੇ ਵੀ ਉਪਲੱਬਧ ਹਨ ਜਾਇਦਾਦ ਦੇ ਨਿਰੀਖਣ, ਈ ਨਿਲਾਮੀ ਦੀ ਨਿਯਮ ਅਤੇ ਸ਼ਰਤਾਂ ਜਾਂ ਬੋਲੀ ਜਮਾ ਕਰਵਾਉਣ ਸਬੰਧੀ ਕਿਸੇ ਹੋਰ

ਸਪੱਸ਼ਟੀਕਰਨ ਲਈ ਕਿਰਪਾ ਸਾਉਥ ਇੰਡੀਅਨ ਬੈਂਕ ਲਿਮਟਿਡ ਨੂੰ 7738–602–229/9007–046–006 ਅਤੇ 7309-655-552 (ਸੰਪਰਕ ਨੰਬਰ) 'ਤੇ ਸੰਪਰਕ ਕਰੋ।

ਸਹੀ / - ਅਧਿਕਾਰਤ ਅਫ਼ਸਰ

ਮੈਗਰੀ ਸਾਫ਼ਟ ਲਿਮਿਟਡ

ਐਸਸੀਓ 80. ਸੈਕਟਰ 47-ਡੀ, ਚੰਡੀਗੜ੍ਹ-160047 ਸੀਆਈਐਨ: L72200CH1992PLC011996, ਵੈਬਸਾਈਟ ਮਿਤੀ 30 ਜੂਨ, 2025 ਨੂੰ ਖਤਮ ਹੋਏ ਤਿਮਾਹੀ ਦੇ ਕੈਸੋਲੀਡੇਟਡ ਅਣਪੜਤਾਲੇ ਵਿੱਤੀ ਨਤੀਜੀਆਂ ਦੀ ਸਟੇਟਮੈਂਟ

ਵੇਰਵੇ		ਤਿਮਾਹੀ ਖਾਤਮਾ		ਸਾਲ ਖਾਤਮਾ
	(ਅਣਪੜਤਾਲੇ)	31,03,2025 (ਪੜਤਾਲੇ)	(ਅਣਪੜਤਲੇ)	31,03,2925 (ਪੜਤਾਲੇ)
ਕਾਰੋਬਾਰ ਤੋਂ ਕੁਲ ਆਮਦਨ (ਸ਼ੁੱਧ)	71.51	68.26	119.35	355.64
ਸ਼ੁੱਧ ਲਾਭ ਸਮੇਂ ਲਈ ਟੈਕਸ ਤੋਂ ਪਹਿਲਾਂ (ਅਸਾਧਾਰਨ ਮੱਦਾਂ ਤੋਂ ਬਾਅਦ)	19.18	18.40	18.70	73.74
ਸ਼ੁੱਧ ਲਾਭ ਸਮੇਂ ਲਈ ਟੈਕਸ ਤੋਂ ਬਾਅਦ (ਅਸਾਧਾਰਨ ਮੁੱਦਾਂ ਤੋਂ ਬਾਅਦ)	14.26	14.47	13.94	55.51
ਕੁੱਲ ਵਿਆਪਕ ਆਮਦਨ ਸਮੇਂ ਲਈ	14.49	14.41	14.18	55.71
ਸੁਨਿਤੀ ਸ਼ੇਅਰ ਪੂੰਜੀ	314.07	314.07	3/14.07	314.07
ਰਾਖਵੇਂ ਜਿਵੇਂ ਕਿ ਪਿਛਲੇ ਸਾਲ ਦੀ ਪੜਤਾਲੀਆ ਬੈਲੰਸ ਸ਼ੀਟ 'ਚ ਦਰਸ਼ਾਇਆ ਗਿਆ ਹੈ।				1922.97
ਪ੍ਰਤੀ ਸ਼ੇਅਰ ਆਮਦਨ (ਰੁਪਏ 10 ਹਰੇਕ) (ਚਲੰਤ ਤੇ ਗੈਰ ਚਲੰਤ ਕਾਰੋਬਾਰ ਲਈ) ਮੱਢਲੇ/ਡਲਿਊਟਡ				
Ū @0/ Ø10/Ď CØ	0.45	0.47	0.44	1.77

ਮੁੱਢਲੇ/ਡਲਿਊਟਡ	0.45	0.47	0.44	1.77				
ਮੈਗਰੀ ਸਾਫ਼ਟ ਲਿਮਿਟਡ ਦੀ ਅਣਪੜਤਾਲੇ ਸਟੈਂਡਅਲੋਨ ਵਿੱਤੀ ਨਤੀਜਿਆਂ ਦੀ ਮੁੱਖ ਜਾਣਕਾਰੀ:								
	ਤਿਮਾਹੀ ਖਾਤਮਾ ਸਾਲ ਖਾਤਮਾ							
ਵੇਰਵੇ	(ਅਣਪੜਤਾਲੇ)	(ਪੜਤਾਲੇ)	(ਅਣਪੜਤਾਲੇ)	(ਪੜਤਾਲੇ)				
ਕਾਰੋਬਾਰ ਤੋਂ ਕੁਲ ਮਾਲੀਆ	52.90	50.33	103.93	299.80				
ਟੈਕਸ ਤੋਂ ਪਹਿਲਾਂ ਲਾਭ	17.17	12.64	16.59	64.64				
ਟੈਕਸ ਤੋਂ ਬਾਅਦ ਸ਼ੁੱਧ ਲਾਭ	12.71	9.49	12.27	47.57				
ਨੋਟ: i) ਮਿਤੀ 30 ਜੂਨ, 2025 ਨੂੰ ਖਤਮ ਹੋਈ ਤਿਮਾਹੀ ਦੇ ਉਪਰੋਕਤ ਵਿੱਤੀ ਨਤੀਜੇ ਜੋ ਕੰਪਨੀ ਦੇ ਸਟੇਚੂਰੀ ਆਡੀਟਰਾਂ								

ਦੇ ਲਿਮਟਿਡ ਰੀਵੀਓ ਦਾ ਵਿਸ਼ਾ ਹਨ, ਆਡੀਟ ਕਮੇਟੀ ਦੁਆਰਾ ਜਾਂਚੇ ਗਏ ਅਤੇ ਬੋਰਡ ਆਫ ਡਾਇਰੈਕਟਰਾਂ ਦੁਆਰਾ ਮਿਤੀ 30 ਜੁਲਾਈ, 2025 ਨੂੰ ਸੇਬੀ (ਸੂਚੀਬੱਧਤਾ ਜ਼ਿੰਮੇਵਾਰੀ ਅਤੇ ਖੁਲਾਸੇ ਦੀਆਂ ਜ਼ਰੂਰਤਾਂ) ਰੈਗੂਲੇਸ਼ਨ, 2015 ਦੇ ਨਿਯਮ 33 ਦੇ ਅਨੁਸਾਰ ਹੋਈ ਮੀਟਿੰਗ ਵਿੱਚ ਮਨਜ਼ੂਰ ਕੀਤੇ ਗਏ। ਕੰਪਨੀ ਦੇ ਸਟੈਚੂਟਰੀ ਆਡੀਟਰਾਂ ਨੇ ਇੱਕ ਅਣ-ਸੋਧੀ ਆਡਿਟ ਰਾਏ ਜ਼ਾਹਰ ਕੀਤੀ ਹੈ।

ii) ਉਪਰੋਕਤ ਨਤੀਜੇ ਸੇਬੀ (ਸੂਚੀਬੱਧਤਾ ਅਧਿਕਾਰ ਅਤੇ ਖੁਲਾਸੇ ਦੀਆਂ ਜ਼ਰੂਰਤਾਂ) ਰੈਗੂਲੇਸ਼ਨ, 2015 ਦੇ ਨਿਯਮ 33 ਅਧੀਨ ਸਟਾਕ ਐਕਸਚੇਂਜ਼ ਵਿੱਚ ਦਾਇਰ ਕੀਤੇ ਤਿਮਾਹੀ ਦੇ ਵਿਤੀ ਨਤੀਜ਼ੇ (ਸਟੈਂਡਅਲੋਨ ਅਤੇ ਕੈਸੋਲੀਡੇਟਿਡ ਦੇ ਵਿਸਤ੍ਰਿਤ ਫਾਰਮੈਟ ਦਾ ਸਾਰ ਹਨ। ਤਿਮਾਹੀ ਵਿਤੀ ਨਤੀਜਿਆਂ ਦਾ ਪੂਰਾ ਵੇਰਵਾ ਬੀਐਸਈ ਲਿਮਿਟਡ ਦੇ ਸਟਾਕ ਐਕਸਚੇਂਜ ਦੀ ਵੈਬਸਾਈਟ www.bseindia.com ਅਤੇ ਮੈਟਰੋਪੋਲੀਟਨ ਸਟਾਕ ਐਕਸਚੇਂਜ ਆਫ ਇਡੀਅ ਲਿਮਟਿਡ www.msei.in 'ਤੇ ਉਪਲਬੱਧ ਹੈ

ਲਈ ਮੈਗਰੀ ਸੌਫਟ ਲਿਮਟਿਡ ਰਜਨੀਸ਼ ਸ਼ਰਮਾ (ਹੋਲ ਟਾਈਮ ਡਾਇਰੈਕਟਰ)

ਇਸ ਉਪਰੰਤ ਕਿਸੇ ਦਾਅਵੇ ਨੂੰ ਮੈਨਿਆ ਨਹੀਂ ਜਾਵੇਗਾ। ਸ੍ਰੀ ਨਵੀਨ, ਡੈਨੀਕਸ, ਅਸਿਸਟੈਂਟ ਅਸਟੇਟ ਆਫਿਸਰ, ਯੂ.ਟੀ., ਚੰਡੀਗੜ੍ਹ ਸਥਾਨ: ਚੰਡੀਗੜ ਮਿਤੀ : 30.07.2025 (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ

ਸਮਰਾਟ ਫੋਰਜਿੰਗਜ਼ ਲਿਮਟਿਡ

ਰਜਿ. ਦਫਤਰ : ਪਿੰਡ ਅਤੇ ਡਾਕਖਾਨਾ ਘੋਲੂ ਮਾਜਰਾ, ਤਹਿ. ਡੇਰਾਬੋਸੀ, ਜਿਲਾ ਮੋਹਾਲੀ, ਪੰਜਾਬ 140506 ਸੀਆਈਐਨ : L28910PB1981PLC056444, ਈਮੇਲ : info@samratforgings.com ਵੈਬਸਾਈਟ : www.samratforgings.com, ਫੋਨ : +91-9257240444 ਮਿਤੀ 30 ਜਨ, 2025 ਨੂੰ ਖ਼ਤਮ ਹੋਏ ਤਿਮਾਹੀ ਦੇ ਅਣਪੜਤਾਲੇ ਵਿੱਤੀ ਨਤੀਜਿਆਂ ਦਾ ਸਾਰ ਲੱਖਾਂ 'ਚ ਈਪੀਐਸ ਤੋਂ ਬਗੈਰ

ਵੇਰਵੇ	(පා	ਮਾਹੀ ਖਾਤਮਾ	ਸਾਲ ਖਾਤਮਾ		
€4€	30.06.2025 ਅਣਪੜਤਾਲੇ	30.06.2024 ਅਣਪੜਤਾਲੇ	31.03.2025 ਪੜਤਾਲੇ		
1 ਕਾਰੋਬਾਰ ਤ ੋਂ ਕੁੱਲ ਆਮਦਨ	5077.20	4524.69	5182.96		
2 ਲਾਭ/(ਘਾਟਾ) ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ	140.31	154.38	88.00		
ਲਾਭ/(ਘਾਟਾ) ਟੈਕਸ ਅਤੇ ਅਸਧਾਰਨ ਮੱਦਾਂ ਤੋਂ ਪਹਿਲਾਂ	140.31	160.55	88.00		
∦ ਸ਼ੁੱਧ ਲਾਭ ∕(ਘਾਟਾ) ਸਮੇਂ ਲਈ ਟੈਕਸ ਅਤੇ ਅਸਧਾਰਨ ਮੱਦਾਂ ਤੋਂ ਬਾਅਦ	104.54	133.68	72.91		
ਕੁੱਲ ਵਿਆਪਕ ਆਮਦਨ (ਜਿਸ ਵਿੱਚ ਸ਼ਾਮਲ ਲਾਭ ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ))	104.54	133.68	88.90		
🏮 ਭੁਗਤਾਨ ਕੀਤੀ ਸੁਨੀਤੀ ਸ਼ੇਅਰ ਪੂੰਜੀ (ਫੇਸ ਵੈਲਿਊ ਰੁ. 10/- ਹਰੇਕ)	500.00	500.00	500.00		
7 ਹੋਰ ਸੁਨਿਤੀ	_	_	-		
। ਪ੍ਰਤੀ ਸ਼ੇਅਰ ਆਮਦਨ (ਰੁ. 10/- ਹਰੇਕ) (ਸਲਾਨਾ ਨਹੀਂ)					
ਮੁੱਢਲੇ:	2.09	2.67	1.46		
ਡਿਲੁਟਿਡ :	2.09	2.67	1.46		

1. ਮਿਤੀ 30 ਜੂਨ 2025 ਨੂੰ ਖਤਮ ਹੋਈ ਤਿਮਾਹੀ ਦੇ ਵਿਤੀ ਨਤੀਜੇ ਮਿਤੀ 30 ਜੁਲਾਈ, 2025 ਨੂੰ ਹੋਈ ਮੀਟਿੰਗ ਵਿਖੇ ਆਡੀਟ ਕਮੇਟੀ ਦੁਆਰਾ ਜਾਂਚ ਗਏ ਇਸ ਉਪਰੰਤ ਬੋਰੰਡ ਆਫ ਡਾਈਰੇਕਟਰਾਂ ਦੁਆਰਾ ਮਨਜ਼ੂਰ ਕੀਤੇ ਗਏ।ਕੈਪਨੀ ਦੇ ਸਟੇਚੂਰੀ ਆਡੀਟਰਾਂ ਨੇ ਇਨਾਂ ਵਿਤੀ ਨਤੀਜੀਆਂ 'ਤੇ

2. ਉਪਰੋਕਤ ਅੰਕੜੇ ਸੇਬੀ (ਲਿਸਟਿੰਗ ਓਬਲੀਕੇਸ਼ਨਜ ਐਂਡ ਡਿਸਕਲੌਜਰ ਰਿਕੁਆਇਰੇਮੈਂਟ) ਰੈਗੁਲੇਸ਼ਨ, 2015 ਦੇ ਰੈਗੁਲੇਸ਼ਨ 33 ਤਹਿਤ ਸਟਾਕ ਐਕਸਚੇਜ ਵਿਖੇ ਦਰਸ਼ਾਏ ਤਿਮਾਹੀ ਵਿੱਤੀ ਨਤੀਜਿਆਂ ਦਾ ਸਾਰ ਹਨ।ਤਿਮਾਹੀ ਵਿੱਤੀ ਨਤੀਜਿਆਂ ਦਾ ਪੂਰਾ ਵੇਰਵਾ ਸਟਾਕ ਐਕਸਚੇਂਜ ਦੀ ਵੈਬਸਾਈਟਾਂ ਜੋ ਕਿ (www.bseindia.com) ਅਤੇ ਕੰਪਨੀ ਦੀ ਵੈਬਸਾਈਟ (www.samratforgings.com) 'ਤੇ ਉਪਲੱਬਧ ਹੈ। ਲਈ ਸਮਰਾਟ ਫੋਰਜਿੰਗਜ਼ ਲਿਮਟਿਡ

ਰਾਕੇਸ਼ ਐਮ ਕੁਮਾਰ ਮੈਨੇਜਿੰਗ ਡਾਇਰੈਕਟਰ ਡੀਆਈਐਨ: 00066497

ਸਟੀਲ ਸਟਰਿਪਸ ਵੀਲੂਜ ਲਿਮਿਟਡ

ਰਜਿ. ਦਫ਼ਤਰ : ਪਿੰਡ ਸੋਮਾਲਹੇੜੀ/ਲਹਿਲੀ, ਡਾਕਖਾਨਾ ਦੱਪਰ, ਤਹਿਸੀਲ ਡੇਰਾਬਸੀ, ਜ਼ਿਲ੍ਹਾ ਮੋਹਾਲੀ, ਪੰਜਾਬ ਫੋਨ. +91-172-2793112, ਫੈਕਸ. +91-172-2794834 ਈਮੇਲ. ssl_ssg@glide.net.in ਵੈਬਸਾਈਟ www.sswlindia.com

ਸ਼ੇਅਰਧਾਰਕਾਂ ਨੂੰ ਨੋਟਿਸ ਕੰਪਨੀ ਦੇ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ ਅਥਾਰਟੀ (ਆਈਈਪੀਐਫ਼ਏ) ਵਿਖੇ ਸੁਨੀਤੀ ਸ਼ੇਅਰਾਂ ਤਬਦੀਲੀ

ਕੰਪਨੀ ਐਕਟ 2013 ਦੇ ਸੈਕਸ਼ਨ 124 ਦੀਆਂ ਤਜ਼ਵੀਜ਼ਾਂ ਤਹਿਤ ਜਿਸ ਨੂੰ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ ਅਥਾਰਟੀ (ਲੇਖੇ, ਆਡਿਟ, ਤਬਦੀਲੀ ਅਤੇ ਰੀਫੰਡ) ਰੂਲ 2016, ਜਿਹੜੇ ਸਮੇਂ-ਸਮੇਂ 'ਤੇ ਸੋਧੇ ਗਏ ('ਆਈਈਪੀਐਫ ਰੂਲਜ਼') ਦੀਆਂ ਸ਼ਰਤਾਂ ਅਨੁਸਾਰ ਮੈਂਬਰਾਂ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕੰਪਨੀ ਦੇ ਇਕਇਟੀ ਸ਼ੇਅਰਾਂ ਜਿਨਾਂ ਦੇ ਲਾਭਅੰਸ਼ ਲਗਾਤਾਰ ਸੱਤ ਸਾਲਾਂ ਜਾਂ ਇਸ ਤੋਂ ਵੱਧ ਸਮੇਂ ਤੋਂ ਕੋਈ ਦਾਅਵਾ ਨਹੀਂ ਕੀਤਾ ਗਿਆ, ਨੂੰ ਕੈਪਨੀ ਦੁਆਰਾ ਆਈਪੀਐਫ ਅਥਾਰਟੀ ਦੇ ਡੀਮੈਟ ਖਾਤੇ ਵਿਖੇ ਤਬਦੀਲ ਕੀਤਾ ਜਾਵੇਗਾ। ਜਦੋਂ ਕਿ ਕੰਪਨੀ ਉਨਾਂ ਸ਼ੇਅਰਾਂ ਜਿਨ੍ਹਾਂ ਸਬੰਧੀ ਅਦਾਲਤ/ਟ੍ਰਿਬਿਊਨਲ/ਸਟੇਚੁਰੀ ਅਥਾਰਟੀ ਦੇ ਹੁਕਮ ਦੁਆਰਾ ਤਬਦੀਲੀ ਤੋਂ ਵਰਜਿਆਂ ਗਿਆ ਹੈ ਜਾਂ ਸ਼ੇਅਰ[ੇ] ਡਿਪੈਸਟਰੀਜ਼ ਐਂਕਟ, 1996 ਤਹਿਤ ਗਿਰਵੀ/ਗਹਿਣੇ ਹਨ ਆਈਈਪੀਐਫਏ ਵਿਖੇ ਤਬਦੀਲ ਨਹੀਂ ਕਰੇਗੀ। ਜਿਨਾਂ ਸ਼ੇਅਰਧਾਰਕਾਂ ਦੇ ਲਗਾਤਾ 7 ਸਾਲਾਂ ਜਾਂ ਇਸ ਤੋਂ ਵਧੂ ਸਮੇਂ ਤੋਂ ਲਾਭਾਂਸ਼ ਦੀ ਅਦਾਇਗੀ/

ਦਾਅਵਾ ਨਹੀਂ ਕੀਤਾ ਗਿਆ ਅਜਿਹੇ ਸ਼ੇਅਰਧਾਰਕਾਂ ਨੂੰ ਉਨਾਂ ਦੇ ਰਜਿਸਟਰਡ ਪਤਿਆਂ 'ਤੇ ਵਿਅਕਤੀਗਤ ਸੰਚਾਰ ਰਾਹੀਂ ਉਨਾਂ ਦੇ ਗੈਰ ਦਾਅਵੇ ਵਾਲੇ ਲਾਭਾਂਸ਼ ਦਾ ਵੇਰਵਾ ਮੁਹਈਆ ਕਰਵਾਇਆ ਗਿਆ ਹੈ ਅਤੇ ਉਨਾਂ ਨੂੰ ਮਿਤੀ 24.10.2025 ਤੱਕ ਅਜਿਹੇ ਗੈਰ ਦਾਅਵੇਂ ਵਾਲੇ ਲਾਕਾਂਸ਼ ਦਾ ਦਾਅਵਾ ਪੇਸ਼ ਕਰਨ ਲਈ ਮੌਕਾ ਦਿਤਾ ਗਿਆ ਹੈ ਤਾਂ ਜੋ ਉਨ੍ਹਾਂ ਦੇ ਸ਼ੇਅਰ ਆਈਈਪੀਐਫ ਅਥਾਰਟੀ ਦੇ ਡੀਮੈਟ ਖਾਤੇ ਵਿਖੇ ਤਬਦੀਲ ਨਾ ਹੋ ਸਕਣ। ਸ਼ੌਅਰਧਾਰਕਾਂ ਦੀ ਜਾਣਕਾਰੀ ਅਤੇ ਬਣਦੀ ਕਾਰਵਾਈ ਲਈ ਅਜਿਹੇ ਸ਼ੇਅਰਧਾਰਕਾਂ ਦੀ ਸੂਚੀ ਕੰਪਨੀ ਦੀ ਵੈਬਸਾਈਟ https://sswlindia.com/wp-content/themes/sswl/assets/docs/detailsof-shares-to-be-transferred-to-IEPF-05.11.2025.pdf. 'ਤੇ ਅਪਲੋਡ ਕੀਤੀ

ਸਬੰਧਤ ਸ਼ੇਅਰ ਧਾਰਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਮਿਤੀ 24.10.2025 ਤੱਕ ਲਾਭਾਂ ਦਾ ਦਾਅਵਾ ਕਰਨ ਜਿਸ ਵਿਚ ਅਸਫਲ ਰਹਿਣ 'ਤੇ ਆਈਈਪੀਐਫ ਨਿਯਮਾਂ ਵਿਖੇ ਦਰਸਾਈ ਪ੍ਰਕਿਰਿਆ ਮੁਤਾਬਕ ਬਿਨਾ ਹੋਰ ਕੋਈ ਨੋਟਿਸ ਜਾਰੀ ਕੀਤੇ ਕੈਪਨੀ ਦੁਆਰਾ ਅਜਿਹੇ ਸ਼ੇਅਰਾਂ ਨੂੰ ਆਈਈਪੀਐਫ ਅਥਾਰਟੀ ਵਿਖੇ ਤਬਦੀਲ ਕਰਨ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ^{*} ਇਸ ਸਬੰਧ ਵਿਚ ਕਿਪਾ ਨੋਟ ਕਰੋ ਕਿ

ੳ. ਜੇਕਰ ਸੁਨੀਤੀ ਸ਼ੇਅਰ ਭੌਤਿਕ ਰੂਪ ਵਿੱਚ ਹਨ-ਨਵੇਂ ਸ਼ੇਅਰ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਅਤੇ ਨਵੇਂ ਸ਼ੇਅਰ ਸਰਟੀਫਿਕੇਟ ਜਾਰੀ ਹੋਣ ਉਪਰੰਤ ਕੈਪਨੀ ਡਿਪੋਜ਼ਟਰੀ ਨੂੰ ਕਾਰਪੋਰੇਟ ਕਾਰਵਾਈ ਤਹਿਤ ਇਨ੍ਹਾਂ ਸਰਟੀਫਿਕੇਟਾਂ ਨੂੰ ਡੀਮੈਂਟ ਫਾਰਮ ਵਿੱਚ ਤਬਦੀਲ ਕਰਨ ਅਤੇ ਜ਼ਰੂਰੀ ਪ੍ਕਿਰਿਆਵਾਂ ਪੂਰੀਆਂ ਕਰਨ ਉਪਰੰਤ ਆਈਈਪੀਐਫ ਅਥਾਰਟੀ ਵਿਖੇ ਤਬਦੀਲ ਕਰਨ ਲਈ ਜਾਣਕਾਰੀ . ਦੇਵੇਗੀ। ਸ਼ੇਅਰ ਧਾਰਕ ਦੇ ਨਾਂ 'ਤੇ ਜਾਰੀ ਅਸਲ ਸਰਟੀਫਿਕੇਟ ਖਾਰਜ ਹੋ ਜਾਣਗੇ ਅਤੇ ਇਸ ਦਾਅਵਾ ਨਹੀਂ ਕੀਤਾ ਜਾ ਸਕਦਾ

ਅ. ਜੇਕਰ ਸੁਨੀਤੀ ਸ਼ੇਅਰ ਡੀਮੈਟ ਰੂਪ ਵਿੱਚ ਹਨ- ਕੰਪਨੀ ਡਿਪੋਜ਼ਟਰੀ ਨੂੰ ਕਾਰਪੋਰੇਟ ਕਾਰਵਾਈ ਤਹਿਤ ਸ਼ੇਅਰ ਧਾਰਕ ਦੇ ਡੀਮੈਟ ਖਾਤੇ ਵਿਖੇ ਪਏ ਸ਼ੇਅਰਾਂ ਨੂੰ ਆਈਈਪੀਐਫ ਅਥਾਰਟੀ ਵਿਖੇ ਤਬਦੀਲ ਕਰਨ ਦੀ ਜਾਣਕਾਰੀ ਦੇਵੇਗੀ।

ਸ਼ੇਅਰਧਾਰਕ ਕਿਪਾ ਨੋਟ ਕਰਨ ਕਿ ਦਸੇ ਨਿਯਮਾਂ ਦੇ ਸਬੰਧ ਵਿਚ ਬਣਦੀ ਸਾਰੀ ਭਵਿਖੀ ਅਤੇ ਅਜਿਹੇ ਸ਼ੇਅਰਾਂ 'ਤੇ ਬਣਦਾ ਲਾਭਾਂਸ਼ ਵੀ ਆਈਈਪੀਐਫ ਅਥਾਰਟੀ ਦੇ ਡੀਮੈਟ ਖਾਤੇ ਵਿਖੇ ਤਬਦੀਲ ਕੀਤਾ ਜਾਵੇਗਾ। ਕ੍ਰਿਪਾ ਨੋਟ ਕਰੋ ਕਿ ਦਾਅਵਾ ਨਹੀਂ ਕੀਤੇ ਗਏ ਲਾਭਅੰਸ਼ ਅਤੇ ਸ਼ੇਅਰ ਜੋ ਕਿ

ਆਈਈਪੀਐਫ ਅਥਾਰਟੀ ਵਿਖੇ ਤਬਦੀਲ ਹੋ ਚੁੱਕੇ ਹਨ ਲਈ ਕੈਪਨੀ 'ਤੇ ਕੋਈ ਦਾਅਵਾ ਨਹੀਂ ਬਣਦਾ। ਸੇਅਰਧਾਰਕ ਲਾਭੂਅੰਸ਼ ਅਤੇ ਸਬੰਧਤ ਸੇਅਰਾਂ ਲਈ ਜੋ ਆਈਈਪੀਐਫ ਅਬਾਰਟੀ ਵਿਖੇ ਤਬਦੀਲ ਹੋ ਚੁੱਕੇ ਹਨ, ਸਮੇਤ ਅਜਿਹੇ ਸ਼ੇਅਰਾਂ 'ਤੇ ਬਣਦੇ ਲਾਭ, ਜੇ ਕੋਈ ਹੈ, ਦਾ ਦਾਅਵਾ ਆਈਈਪੀਐਫ ਨਿਯਮਾਂ ਦੇ ਸਬੰਧ ਵਿਚ ਕੰਪਨੀ ਵੱਲੋਂ ਇਨਟਾਇਟਲਮੈਂਟ ਪੱਤਰ ਪ੍ਰਾਪਤ ਕਰਨ ਉਪਰੰਤ ਆਈਈਪੀਐਫ ਅਥਾਰਟੀ ਦੀ ਵੈਬਸਾਈਟ (www.iepf.gov.in) 'ਤੇ ਉਪਲਬਧ ਫਾਰਮ – ਆਈਈਪੀਐਫ−5 ਰਾਹੀਂ ਆਨਲਾਈਨ ਬੇਨਤੀ ਕਰ ਸਕਦੇ ਹਨ

ਇਸ ਵਿਸ਼ੇ ਅਤੇ ਆਈਈਪੀਐਫ ਰੂਲਜ ਬਾਰੇ ਜਾਣਕਾਰੀ ਲਈ ਸ਼ੇਅਰਧਾਰਕ ਕ੍ਰਿਪਾ ਕੰਪਨੀ ਦੇ ਆਰਟੀਏ ਜੋ ਕਿ ਐਮਯੁਐਫਜੀ ਇਨਟਾਈਮ ਇੰਡੀਆ ਪ੍ਰਾਈਵੇਟ ਲਿਮਟਿਡ (ਪਹਿਲਾਂ ਲਿੰਕ ਇਨਟਾਈਮ ਇੰਡੀਆ ਪ੍ਰਾਈਵੇਟ ਲਿਮਟਿਡ) ਨੌਬਲ ਹਾਈਟਸ ਪਹਿਲੀ ਮੌਜ਼ਿਲ, ਪਲਾਟ ਨੰ ਐਨਐਚ-2, ਸੀ-1 ਬਲਾਕ, ਐਲਐਸਸੀ ਨੇੜੇ ਸਾਵਿਤਰੀ ਮਾਰਕੀਟ, ਜਨਕਪੁਰੀ, ਨਵੀਂ ਦਿੱਲੀ-110058, ਟੈਲੀਫੋਨ: 011-49411000, 41410592, 93, 94, ਫੈਕਸ ਨੰ : 011delhi@in.mpms.mufa.com 41410591. ਈ-ਮੇਲ ਆਈਡੀ: iepf.shares@in.mpms.mufg.com, ਵੈਬਸਾਈਟ https://in.mpms.mufg.com/ 'ਤੇ ਪਹੁੰਚ ਕਰੋ।

ਲਈ ਸਟੀਲ ਸਟਰਿਪਸ ਵੀਲਜ ਲਿਮਿਟਡ ਮਿਤੀ: 30.07.2025 ਕਨਿਕਾ ਸਪਰਾ ਸਥਾਨ : ਚੰਡੀਗੜ ਕੰਪਨੀ ਸਕੱਤਰ ਅਤੇ ਪਾਲਣਾ ਅਧਿਕਾਰੀ

ਬਾਚ ਦਫ਼ਤਰ :

ਦੇਸ਼ ਸੇਵਕ ਵਿੱਚ ਇਸ਼ਤਿਹਾਰ ਦੇਣ ਸਬੰਧੀ

ਸਕਦੇ ਹਨ।

ਸਥਾਨ : ਡੇਰਾਬੱਸੀ

ਮਿਤੀ: 30.07.2025

ਈਮੇਲ : deshadvt@gmail.com

ਫੋਨ : 0172-2657257

ਸਨਮੁਖ ਸ਼੍ਰੀ ਨਵੀਨ, ਡੈਨੀਕਸ, ਸਸਟੈਂਟ ਅਸਟੇਟ ਆਫਿਸਰ, ਯੂ.ਟੀ.

ਵਿਸ਼ਾ : ਰਿਹਾਇਸੀ ਸਾਈਟ ਨੰ 3492, ਸੈਕਟਰ 38–ਡੀ ਚੰਡੀਗੜ੍ਹ (ਐਲਆਰਪੀ 1825) ਦੇ 50 ਫੀਸਦੀ ਹਿਸੇ ਦੇ ਮਾਲਕਾਨਾ ਹੱਕ ਸਵ. ਸੀਮਤੀ ਆਦਰਸ਼ ਵਤਸ ਦੀ ਬਿਨਾ ਆਮ ਜਨ ਸਧਾਰਨ ਤੇ ਸਾਰੇ ਸਬੰਧੀਆਂ ਨੂੰ ਸਚਿਤ ਕੀਤਾ ਜਾਂਦਾ ਹੈ ਕਿ ਇਸ ਦਫਤਰ ਦੇ ਰਿਕਾਰਡ ਮੁਤਾਬਕ ਸੀ੍ਮਤੀ ਆਦਰਸ਼ ਵਤਸ ਰਿਹਾਇਸੀ ਸਾਈਟ ਨੂੰ 3492, ਸੈਕਟਰ 38-ਡੀ. ਚੰਡੀਗੜ੍ਹ ਦੇ 50 ਫੀਸਦੀ ਹਿੱਸੇ ਦੇ ਮਾਲਕ/ਲੀਜੀ ਹਨ। ਵਰਿੰਦਰ ਵਤਸ, ਆਦਿਤਿਆ ਵਤਸ ਨੇ ਦਸਿਆ ਹੈ ਕਿ ਸੀਮਤੀ ਆਦਰਸ਼ ਵਤਸ ਦੀ ਮੌਤ ਮਿਤੀ 19/03/2024 ਨੂੰ ਹੋ ਚੁੱਕੀ ਹੈ ਅਤੇ ਉਨਾਂ ਨੇ ਦਸਿਆ ਹੈ ਕਿ ਮ੍ਰਿਤਕ ਮਾਲਕ/ਲੀਜੀ ਦੇ ਹੇਠ

ਅਨੁਸਾਰ ਕਾਨੂੰਨੀ ਵਾਰਸ ਹਨ:

ਲ. ਕਾਨੂੰਨੀ ਵਾਰਸਾਂ ਦੇ ਨਾਂ	ਮ੍ਰਿਤਕ ਨਾਲ ਰਿਸ਼ਤਾ							
ਵਰਿੰਦਰ ਵਤਸ	ਪਤੀ							
🤰 ਆਦਿਤਿਆ ਵਤਸ	ਪੁੱਤਰ							
ਹੁਣ, ਵਰਿੰਦਰ ਵਤਸ, ਆਦਿਤਿਆ ਵਤਸ ਨੇ ਸਵ, ਸੀਮਤੀ								
ਆਦਰਸ਼ ਵਤਸ ਦੀ ਮਲਕੀਅਤ	ਭ ਰਿਹਾਇਸੀ ਸਾਈ ਟ ਨੂੰ							
3492, ਸੈਕਟਰ 38-ਡੀ, ਚੰਡੀਰ	ੜ ਦੇ 50 ਫੀਸਦੀ ਹਿਸੇ ਦੇ							
ਮਾਲਕਾਨਾ ਹੱਕ ਬਿਨਾ ਵਸੀਅਤ ਮੋ								
ਨਾਂ ਤਬਦੀਲ ਕਰਨ ਲਈ ਬੇਨਤ								
ਵਿਅਕਤੀ ਨੂੰ ਸਵਰਗਵਾਸੀ ਦੇ ਉਪ								
ਇਲਾਵਾ ਕਿਸੇ ਹੋਰ ਵਾਰਸ ਬਾਰੇ ਜਾ								
ਅਫਸਰ, ਯੂਟੀ, ਚੰਡੀਗੜ੍ਹ ਨੂੰ ਫੌਰਨ								
ਵਿਅਕਤੀ ਨੂੰ ਉਪਰੋਕਤ ਜਾਇਦਾਵ								
ਬਿਨੈਕਾਰਾਂ ਦੇ ਪੱਖ ਵਿਚ ਕੀਤੇ ਜਾਣ								
ਆਪਣਾ ਇਤਰਾਜ ਲਿਖ਼ਤੀ ਤੌਰ								
ਤਸ਼ਦੀਕ ਹਲਫਨਾਮੇ ਦੇ ਨਾਲ) ਨਿ								
ਇਸ ਨੋਟਿਸ ਦੇ ਪ੍ਰਕਾਸ਼ਨ ਦੀ ਮਿਤੀ	ਤੋਂ 30 ਦਿਨਾਂ ਦੇ ਅੰਦਰ ਭੇਜ							
ਸਕਦਾ ਹੈ।ਅਜਿਹਾ ਨਾ ਹੋਣ 'ਤੇ ਉਪੱ	ਸਕਦਾ ਹੈ।ਅਜਿਹਾ ਨਾ ਹੋਣ 'ਤੇ ਉਪਰੋਕਤ ਜਾਇਦਾਦ ਦੇ ਦਰਸਾਏ							
ਹਿੱਸੇ ਦਾ ਇਤਕਾਲ ਇਸ ਅਨੁਸਾਰ	ਉਪਰੋਕਤ ਲਾਭਪਾਤਰੀਆਂ							
ਦੇ ਨਾਮ ਕਰਨ ਦਾ ਇਦਰਾਜ ਕਰ	ਦਿੱਤਾ ਜਾਵੇਗਾ ਅਤੇ ਇਸ							
ੀ ਫ਼ਿਤ ਜਿਸੇ ਜਲਵੇ ਤੋਂ ਪੰਤਿਆ	क्सी सानेना ।							

ਸੀ ਨਵੀਨ, ਭੈਨੀਕਸ, ਅਸਿਸਟੈਂਟ ਅਸਟੇਟ ਆਫਿਸਰ, ਯੂ ਟੀ ਚੰਡੀਗੜ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਇਡੀਅਨ ਬੈਂਕ 🔼 Indian Bank

(ਸੰਦੀਪ ਕੁਮਾਰ

ਕੰਪਨੀ ਸਕੱਤ

ਲਈ ਸਮਰਾਟ ਫੋਰਗਿੰਗਜ਼ ਲਿਮਟਿ

ਰੋਇਲ ਅਸਟੇਟ, ਜੀਰਕਪੁਰ ਓਵਰਡਿਊ ਲਾਕਰਾਂ ਨੂੰ ਤੋੜ ਕੇ ਖੋਲ੍ਹਣ ਲਈ ਪਬਲਿਕ ਨੋਟਿਸ

ਹੇਠ ਦਰਸ਼ਾਏ ਵਿਅਕਤੀਆਂ ਨੇ ਹੇਠ ਦਰਸ਼ਾਏ ਮਤਾਬਿਕ ਇਡੀਅਨ ਬੈਂਕ ਜੀਰਕਪ ਬਾਂਚ ਵਿਖੇ ਲਾਕਰ ਕਿਰਾਏ 'ਤੇ ਲਏ ਹਨ। ਲਾਕਰ ਧਾਰਕਾਂ ਦੁਆਰਾ ਲਾਕਰਾਂ ਦੇ ਕਿਰਾਏ ਦਾ ਭਗਤਾਨ ਨਹੀਂ ਕੀਤਾ ਗਿਆ ਅਤੇ ਲਾਕਰਧਾਰਕਾਂ ਵਿਰੁੱਧ ਕਿਰਾਇਆ ਬਕਾਇਆ ਹੈ। ਬੈਂਕ ਨੇ ਲਾਕਰ ਧਾਰਕਾਂ ਨੂੰ ਬਕਾਏ ਕਿਰਾਏ ਦੀ ਅਦਾਇਗੀ ਲਈ ਵੱਖੋਵੱਖ ਨੋਟਿਸ ਜਾਰੀ ਕੀਤੇ ਪਰੰਤੂ ਹੁਣ ਤੱਕ ਓਵਰਡਿਊ ਲਾਕਰ ਦਾ ਕਿਰਾਇਆ ਬਕਾਇਆ ਹੈ।

ਲੜੀ ਨੰ	ਐਸਓਐਲ ਆਈਡੀ ਸਮੇਤ ਬ੍ਰਾਂਚ	ਲਾਕਰ ਨੰ.	ਲਾਕਰ ਧਾਰਕ ਦਾ ਨਾਂ	ਤੋਂ ਬਕਾਇਆ	ਪਹਿਲੀ ਰੀਮਾਇਡਰ ਦੀ ਮਿਤੀ	ਦੂਜੇ ਰੀਮਾਇੰਡਰ ਦੀ ਮਿਤੀ	ਤੀਜੇ ਗੀਮਾਇੰਡਰ ਦੀ ਮਿਤੀ	ਚੌਥੇ ਰੀਮਾਇਡਰ ਚ ਮਿਤੀ
1.	ਜੀਰਕਪੁਰ (ਜੈਡ504)	172(2)	ਕੁਲਵਿੰਦਰ ਕੁਮਾਰ	30.06.2021	03.06.2025	18.06.2025	04.07.2025	14,701/-
2	ਜੀਰਕਪੁਰ (ਜੈਡ504)	120(2)	ਸੁਰਿੰਦਰ ਸਿੰਘ ਅਤੇ ਸੁਰਜੀਤ ਕੌਰ	30.06.2021	03.06.2025	18.06.2025	04.07.2025	14,701/-
3.	ਜੀਰਕਪੁਰ (ਜੈਡ504)	164(2)	ਜੈ ਮਨੀ ਸਿੰਘ ਅਤੇ ਜਸਮੀਤ ਕੌਰ	30.06.2021	03.06.2025	18.06.2025	04.07.2025	11,751/-
WI O	wing magi & bu &bu atau dia dia ang bug agung wingi at bang at garaya 15 fast at wag sult als							

ਇਹ ਨੌਟਿਸ ਦਿਤਾ ਜਾਂਦਾ ਹੈ ਕਿ ਜੇਕਰ ਉਪਰ ਦਰਸ਼ਾਏ ਲਾਕਰਾਂ ਦੇ ਕਿਰਾਏ ਦਾ ਭੂਗਤਾਨ 15 ਜਾਂਦਾ ਤਾਂ ਕਿਰਾਏ ਦੇ ਇਕਰਾਰਨਾਮੇ ਮੁਤਾਬਿਕ ਸਬੰਧਤ ਲਾਕਰਧਾਰਕ ਦੇ ਜੋਖ਼ਮ ਅਤੇ ਲਾਗਤ 'ਤੇ ਲਾਕਰਾਂ ਨੂੰ ਤੋੜ ਕੇ ਖੋਲ੍ਹਿਆ ਜਾਵੇਗਾ ਅਤੇ ਬਕਾਏ ਦੀ ਵਸੂਲੀ ਲਈ ਬੈਂਕ ਲਾਕਰ ਦੀ ਸਾਮੱਗਰੀ ਨੂੰ ਜਾਂ ਇਸ ਦੇ ਭਾਗ ਨੂੰ ਜਨਤਕ ਜਾਂ ਨਿੱਜੀ ਵਿਕਰੀ ਰਾਹੀਂ ਵਸੂਲੀ ਕਰੇਗਾ। ਬੈਂਕ ਦੇ ਬਕਾਏ ਦੀ 🖥 ਪੂਰਤੀ ਉਪਰੰਤ ਲਾਕਰ ਦੀ ਬਚੀ ਕੋਈ ਰਕਮ ਅਤੇ/ਜਾਂ ਸਾਮੋਗਰੀ ਬੈਂਕ ਦੁਆਰਾ ਸਬੰਧਤ ਲਾਕਰਧਾਰਕ ਦੇ ਜੋਖ਼ਮ, ਜ਼ਿੰਮੇਵਾਰੀ ਅਤੇ ਲਾਗਤ 'ਤੇ ਰੱਖ ਼ ਲਈ ਜਾਵੇਗੀ। ਜੇਕਰ ਵਿਕਰੀ ਤੋਂ ਪ੍ਰਾਪਤ ਰਕਮ ਲਾਕਰ ਦੇ ਬਕਾਏ ਦੀ ਵਸੂਲੀ ਲਈ ਨਾਕਾਫ਼ੀ ਹੈ ਤਾਂ ਘਾਟ ਲਈ ਲਾਕਰ ਧਾਰਕ ਜ਼ਿੰਮੇਵਾਰ ਹੋਵੇਗਾ। ਅਧਿਕਾਰਤ ਅਫ਼ਸਰ


ਇਡੀਅਨ ਬੈਂਕ 🚓 Indian Bank ਬ੍ਰਾਂਚ ਦਫ਼ਤਰ : ਮੰਡੀ ਗੋਵਿੰਦਗੜ੍ਹ, ਪੰਜਾਬ

ਓਵਰਡਿਊ ਲਾਕਰਾਂ ਨੂੰ ਤੋੜ ਕੇ ਖੋਲ੍ਹਣ ਲਈ ਪਬਲਿਕ ਨੋਟਿਸ

ਹੋਠ ਦਰਸ਼ਾਏ ਵਿਅਕਤੀਆਂ ਨੇ ਹੇਠ ਦਰਸ਼ਾਏ ਮੁਤਾਬਿਕ ਇਡੀਅਨ ਬੈਂਕ ਦੀ ਮਿੰਡੀ ਗੋਵਿੰਦਗੜ੍ਹ ਬ੍ਰਾਂਚ ਵਿਖੇ ਲਾਕਰ ਕਿਰਾਏ 'ਤੇ ਲਏ ਹਨ। ਲਾਕਰ ਧਾਰਕਾਂ ਦੁਆਰਾ ਲਾਕਰਾਂ ਦੇ ਕਿਰਾਏ ਦਾ ਭੂਗਤਾਨ ਨਹੀਂ ਕੀਤਾ ਗਿਆ ਅਤੇ ਲਾਕਰਧਾਰਕਾਂ ਵਿਰੁੱਧ ਕਿਰਾਇਆ ਬਕਾਇਆ ਹੈ। ਬੈਂਕ ਨੇ ਲਾਕਰ ਧਾਰਕਾਂ ਨੂੰ ਬਕਾਏ ਕਿਰਾਏ ਦੀ ਅਦਾਇਗੀ ਲਈ ਵੱਖੋਵੱਖ ਨੋਟਿਸ ਜਾਰੀ ਕੀਤੇ ਪਰੰਤੂ ਹੁਣ ਤੱਕ ਓਵਰਡਿਊ ਲਾਕਰ ਦਾ ਕਿਰਾਇਆ ਬਕਾਇਆ ਹੈ। ਐਸਓਐਲ ਆਈਡੀ

ਨੰ	ਸਮੇਤ ਬ੍ਰਾਂਚ	ਨੇ.	ਦਾ ਨਾਂ	ਤੋਂ ਬਕਾਇਆ	ਗੀਮਾਇਡਰ ਦੀ ਮਿਤੀ	ਗੀਮਾਇਡਰ ਦੀ ਮਿਤੀ	ਗੀਮਾਇੰਡਰ ਦੀ ਮਿਤੀ	ਗੀਮਾਇੰਡਰ ਦ ਮਿਤੀ
1.	ਮੰਡੀ ਗੋਵਿੰਦਗੜ੍ਹ (ਐਮ597)	38	ਬਲਬੀਰ ਸਿੰਘ ਅਤੇ ਸੁਖਦੇਵ ਸਿੰਘ	30.06.2021	16.11.2024	17.03.2025	25.06.2025	11,456/-
2.	ਮੰਡੀ ਗੋਵਿੰਦਗੜ੍ਹ (ਐਮ597)	42	ਉਰਜਾ ਗੋਇਲ	30.06.2021	16.11.2024	17.03.2025	25.06.2025	11,530/-
3.	ਮੰਡੀ ਗੋਵਿੰਦਗੜ੍ਹ (ਐਮ597)	54	ਗੁਰਮੁਖ ਸਿੰਘ ਅਤੇ ਵੀਨਾ ਵਿਜ	30.06.2021	16.11.2024	17.03.2025	25.06.2025	12,931/-
4.	ਮੰਡੀ ਗੋਵਿੰਦਗੜ੍ਹ (ਐਮ597)	79	ਉਦਈ ਚੰਦ	30.06.2021	16.11.2024	17.03.2025	25.06.2025	11,456/-
	ਰ ਧਾਰਕਾਂ ਨੂੰ ਇਹ ਨੋਟਿਸ ਦਿ		_			_		
aria	ਜ ਤਾਂ ਕਿਤਾਰੇ ਦੇ ਰਿਕਤਾਤਨਾਪੇ '	ਪਤਾਬਿਕ	ਹੁੰਗਤ ਲਾਕਤਗਤਕ ਦੇ	ਹੌਮਪ ਅਤੇ ਬਾ	ਗਤ 'ਤੇ ਸ਼ਾਨਤ	ਸ਼ਾਂ ਨੂੰ ਤੋੜ ਕੇ ਮ	ਰਿਆ ਜਾਵੇਗ	ਾ ਅਤੇ ਚੜਾ

ਤਾ ਕਾਏ ਦੀ ਵਸੂਲੀ ਲਈ ਬੈਂਕ ਲਾਕਰ ਦੀ ਸਾਮੱਗਰੀ ਨੂੰ ਜਾਂ ਇਸ ਦੇ ਭਾਗ ਨੂੰ ਜਨਤਕ ਜਾਂ ਨਿੱਜੀ ਵਿਕਰੀ ਰਾਹੀਂ ਵਸੂਲੀ ਕਰੇਗਾ। ਬੈਂਕ ਦੇ ਬਕਾਏ ਦੀ ਪੂਰਤੀ ਉਪਰੰਤ ਲਾਕਰ ਦੀ ਬਚੀ ਕੋਈ ਰਕਮ ਅੰਤੇ/ਜਾਂ ਸਾਮੱਗਰੀ ਬੈਂਕ ਦੁਆਰਾ ਸਬੰਧਤ ਲਾਕਰਧਾਰਕ ਦੇ ਜੋਖ਼ਮ, ਜ਼ਿੰਮੇਵਾਰੀ ਅਤੇ ਲਾਗਤ 'ਤੇ ਰੱਖ ਡਈ ਜਾਵੇਗੀ। ਜੇਕਰ ਵਿਕਰੀ ਤੋਂ ਪ੍ਰਾਪਤ ਰਕਮ ਲਾਕਰ ਦੇ ਬਕਾਏ ਦੀ ਵਸੂਲੀ ਲਈ ਨਾਕਾਫ਼ੀ ਹੈ ਤਾਂ ਘਾਟ ਲਈ ਲਾਕਰ ਧਾਰਕ ਜ਼ਿੰਮੇਵਾਰ ਹੋਵੇਗਾ।



ਨੈਸ਼ਨਲ ਬੈਂਕ

ਅਚੱਲ ਜਾਇਦਾਦ ਦੀ ਵਿਕਰੀ ਲਈ ਵਿਕਰੀ ਨੌਟਿਸ

ਸਕਿਊਰਿਟਾਈਜੇਸ਼ਨ ਐਂਡ ਰੀਕੰਸਟਰਕਸ਼ਨ ਆਫ਼ ਫਾਈਨੈੱਸ਼ੀਅਲ ਐਸੇਟਸ ਐਂਡ ਇਨਫੋਰਸਮੈਂਟ ਆਫ਼ ਸਕਿਊਰਿਟੀ ਇੰਟਰਸਟ ਐਕਟ 2002 ਜਿਸ ਨੂੰ ਸਕਿਊਰਿਟੀ ਇੰਟਰਸਟ (ਇਨਫੋਰਸਮੈਂਟ) ਰੁਲਜ਼ 2002 ਦੇ ਰੂਲ 8(6) ਨਾਲ ਪੜਿਆ ਜਾਵੇ ਤਹਿਤ ਅਚੱਲ ਜਾਇਦਾਦ ਦੀ ਵਿਕਰੀ ਲਈ ਈ-ਨਿਲਾਮੀ ਵਿਕਰੀ ਨੋਟਿਸ

ਆਮ ਜਨ ਸਪਾਰਨ ਅਤੇ ਖਾਸਕਰ, ਕਰਜਦਾਰਾਂ ਅਤੇ ਗੰਫਟਰਾਂ ਨੂੰ ਇਹ ਨੌਟਿਸ ਦਿਤਾ ਜਾਂਦਾ ਹੈ ਕਿ ਹੇਠ ਦਰਸਾਈ ਅਚੱਲ ਜਾਇਦਾਦ ਜੋ ਸੁਰਖਿਅਤ ਲੈਣਦਾਰ ਕੋਲ ਗਿਰਵੀ/ਚਾਰਜਡ ਹੈ ਜਿਸ ਦਾ ਬੈਂਕ/ਸੁਰਖਿਅਤ ਲੈਣਦਾਰ ਦੇ ਅਧਿਕਾਰਤ ਅਫਸਰ ਨੇ ਕੈਸਟਰਕਿਟਵ/ਭੋਤਿਕ/ਸੈਕੇਤਿਕ ਕਬਜਾ ਲੈ ਲਿਆ ਸੀ, ਨੂੰ 'ਜਿਵੇਂ ਹੈ ਜਿਥੇ ਹੈ', 'ਜਿਵੇਂ ਜੋ ਹੈ', 'ਜੋ ਕੁਝ ਹੈ ਉਥੇ ਹੈ' ਤਹਿਤ ਬੈਂਕ/ਸੁਰਖਿਅਤ ਲੈਣਦਾਰ ਵੱਲ ਸੰਬਧਤ ਕਰਜਦਾਰਾਂ ਅਤੇ ਗਰੰਟਰਾਂ ਵਲੋਂ ਬਕਾਇਆ ਰਕਮ ਦੀ ਅਦਾਇਗੀ ਲਈ ਹੇਠ ਸਾਰਣੀ ਵਿਖੇ ਦਰਸਾਈ ਮਿਤੀ ਨੂੰ ਵੇਚੀ ਜਾਵੇਗੀ। ਰਾਖਵੀਂ ਕੀਮਤ ਅਤੇ ਬਿਆਨਾ ਰਾਸੀ ਜਮਾਂ ਹੇਠ ਸਾਰਣੀ ਵਿਖੇ ਸਬੰਧਤ ਜਾਇਦਾਦਾਂ ਦੇ ਨਾਲ ਦਰਸਾਏ ਮੁਤਾਬਕ ਹੋਣਗੀਆਂ।

ਸਰਖਿਅਤ ਜਾਇਦਾਦ ਦੀ ਵਿਕਰੀ ਦੀ ਸਾਰਣੀ ਜਾਇਦਾਦ ਅਚੱਲ ਗਿਰਵੀ ਜਾਇਦਾਦ ਉ) ਸਰਫੇਸੀ ਐਕਟ 2002 ਦੀ ਧਾਰਾ 13(2)

	සාය ස්:	ਖਾਤੇ ਦਾ ਨਾਂ ਕਰਜਦਾਰਾਂ/ਗਰੰਟਰਾਂ ਦੇ ਨਾਂ ਅਤੇ ਪਤਾ	ਦੇ ਮਾਲਕ/ ਗਿਰਵੀਕਾਰ ਦਾ ਨਾਂ	ਦਾ ਵੇਰਵਾ ਅਤੇ ਮਾਲਕ/ਗਿਰਵੀਕਾਰ ਦਾ ਨਾਂ	ਤਹਿਤ ਡਿਮਾਂਡ ਨੋਟਿਸ ਦੀ ਮਿਤੀ ਅ) ਬਕਾਇਆ ਰਕਮ ੲ) ਸਰਫੇਸੀ ਐਕਟ 2002 ਦੀ ਧਾਰਾ 13(2) ਤਹਿਤ ਕਬਜੇ ਦੀ ਮਿਤੀ ਸ) ਕਬਜੇ ਦੀ ਕਿਸਮ ਸੇਕੇਤਿਕ/ਭੌਤਿਕ/ ਕੈਸਟਕਟਿਵ	ਬਿਆਨਾ ਰਾਸੀ ਜਮਾਂ (ਈਐਮਡੀ) ਬੋਲੀ ਵਾਧਾ ਰਕਮ	ਦੀ ਮਿਤੀ ਤੇ ਸਮਾਂ	ਵਿਚ ਜਾਇਦਾਦ 'ਤੇ ਬਕਾਏ ਭਾਰ ਦਾ ਵੇਰਵਾ
ਰ	1.	ਬ੍ਰਾਂਚ : ਸੈਕਟਰ 9-ਡੀ, ਚੰਡੀਗੜ੍ਹ ਖਾਤੇ ਦਾ ਨਾਮ : ਮੈਸ. ਰੇਡਸਕੋਂ ਐਗਰੋਂ ਫੁਡਜ ਮੈਸ. ਰੇਡਸਕੋਂ ਐਗਰੋਂ ਫੁਡਜ ਰਾਹੀਂ ਇਸ ਦੇ ਪ੍ਰਾਪ. ਸੀ੍ਮਤੀ ਅਨੁਪਮ ਗਰਗ, ਰਜਿ. ਦਫਤਰ : ਫਲੈਂਟ ਨੰ	ਗਰਗ, ਸ੍ਰੀ ਰਾਮ ਦਿਆਲ ਗਰਗ ਤੇ ਸ੍ਰੀ ਉਮੇਸ਼ ਗਰਗ (ਅੰਦਾਜਨ) ਮਲਕੰ	ਫਲੈਂਟ ਨੂੰ ਸੀ-42, ਚੌਥੀ ਮੰਜਿਲ, ਉਪਲ ਮਾਰਬਲ ਆਰਕ, ਮਨੀਮਾਜਰਾ, ਚੰਡੀਗੜ੍ਹ, ਬਲਾਕ/ਟਾਵਰ ਸੀ ਜਿਸ ਦਾ ਸੁਪਰ ਖੇਤਰ ਮਿਣਤੀ 190.44 ਵਰਗ ਮੀਟਰ ਅਤ ਸ਼੍ਰੀਮਤੀ ਅਨੁਪਮ ਗਰਗ, ਸ਼੍ਰੀ ਰਾਮ ਸੀ ਉਮੇਸ਼ ਗਰਗ	ੳ) 13(2) ਮਿਤੀ: 21.09.2021 ਅ) ਰੁ. 9,07,59,401.37/- ਜਮਾਂ ਮਿਤੀ 01.09.2021 ਤੋਂ ਹੌਰ ਬਿਆਜ ਜਮਾਂ ਬਣਦਿਆਂ ਲਾਗਤਾਂ, ਵਸੂਲੀ ਨੂੰ ਘਟਾ ਕੇ, ਜੇਕਰ ਕੋਈ ਹੈ। ੲ) 13(4) ਮਿਤੀ: 25.02.2022 ਸ) ਕਬਜੇ ਦੀ ਕਿਸਮ: ਸੈਕੋਤਿਕ	RP: Rs. 2,61,00,000/- EMD: Rs. 26,10,000/- 형허 ਵਾਧਾ ਰਕਮ Rs. 2,61,000/-	ਸਵੇਰੇ ਸਵੇਰੇ 11:00 ਤੋਂ ਸ਼ਾਮ 4:00 ਵਜੇ	ਮਾਣਯੋਗ ਡੀਆਰਟੀ-2 ਚੰਡੀਗੜ੍ਹ ਸਨਮੁਖ ਐਸਏ 338/2024 ਜਿਸ ਦਾ ਸਿਰਲੇਖ ਰੇਡਸਕੋ ਐਗਰੋ ਫੂਡਜ ਅਤੇ ਹੋਰ ਬਨਾਮ ਪੀਐਨਬੀ ਲੰਬਿਤ ਹੈ।
	2.	ਸੀ-42, ਚੌਥੀ ਮੰਜਿਲ, ਉਪਲ ਮਾਰਬਲ ਆਰਕ, ਮਨੀਮਾਜਰਾ, ਚੰਡੀਗੜ੍ਹ, ਪਿਨ 160101 ਵਰਕਸ: ਸਾਹਮਣੇ ਫੋਕਲ ਪੁਆਇਟ, ਪਿੰਡ ਅਤੇ ਡਾਕਖਾਨਾ ਬਲੁਆਨਾ, ਮਲੌਟ ਰੋਡ, ਅਬੋਹਰ (ਪੰਜਾਬ)–152117, ਸ੍ਰੀ ਰਾਮ ਦਿਆਲ ਗਰਗ ਪੁੱਤਰ ਸ੍ਰੀ	ਗਰਗ ਪਤਨੀ ਸ਼੍ਰੀ ਰਾਮ ਦਿਆਲ ਗਰਗ ਜਿਸ ਦਾ ਰੈਕਟ ਨੂੰ : 8(7-7), ਖੇਵਟ ਨੂੰ 2. ਜਮੀਨ ਮਿਣਤੀ		ੳ) 13(2) ਮਿਤੀ: 21.09.2021 ਅ) ਰੁ. 9,07,59,401.37/- ਜਮਾਂ ਮਿਤੀ 01.09.2021 ਤੋਂ ਹੋਰ ਬਿਆਜ ਜਮਾਂ ਬਣਦਿਆਂ ਲਾਗਤਾਂ, ਵਸੂਲੀ ਨੂੰ ਘਟਾ ਕੇ, ਜੇਕਰ ਕੋਈ ਹੈ। ੲ) 13(4) ਮਿਤੀ: 27.01.2022, ਸ) ਕਬਜੇ ਦੀ ਕਿਸਮ: ਭੌਤਿਕ ਕਬਜਾ ਮਿਤੀ: ਵਣਤੀ 08 ਕਨਾਲ 00 ਮਰਲੇ ਦਾ 126/131 ਵਿਨਿਓ ਅਸਟੇਟ ਅੰਦਰ ਰਾਹੀਂ ਵਿਕਰੀ ਡੀਡ ਨੇ 4	06.08.2024 ਹੇਸਾ ਜਿਸ ਦਾ ਖੇਵਟ ਨੰ 839		ਏਸੀਜੇ (ਐਸਡੀ) ਅਬੌਹਰ, ਜਿਲਾ ਫਾਜਿਲਕਾ ਸਨਮੁਖ ਸੀਐਸ ਨੰ 356/ 2024 ਜਿਸ ਦਾ ਸਿਰਲੇਖ ਗੌਤਮ ਸ਼ਰਮਾ ਬਨਾਮ ਕਮੇਸ਼ ਚੰਦਰ ਅਤੇ ਹੋਰ ਲੈਬਿਤ ਹੈ।
	3.	ਮਨੌਹਰ ਲਾਲ (ਗਰੰਟਰ) ਵਾਸੀ ਫਲੈਂਟ ਨੰ ਸੀ-42, ਚੌਥੀ ਮੰਜਿਲ, ਉਪਲ ਮਾਰਬਲ ਆਰਕ, ਮਨੀਮਾਜਰਾ, ਚੰਡੀਗੜ੍ਹ, ਪਿਨ 160101, ਸ੍ਰੀ ਉਮੇਸ਼ ਗਰਗ ਪੁੱਤਰ ਸ੍ਰੀ ਰਾਮ ਦਿਆਲ ਗਰਗ (ਗਰੰਟਰ), ਵਾਸੀ ਫਲੈਂਟ ਨੰ ਸੀ-42, ਚੌਥੀ ਮੰਜਿਲ,	ਪਤਨੀ ਸ੍ਰੀ ਰਾਮ ਵਿ ਸ੍ਰੀ ਉਮੇਸ਼ ਗਰਗ ਪੁੱਤਰ ਸ੍ਰੀ ਰਾਮ ਦਿਆਲ ਗਰਗ (2-9) ਰੈਕਟ 1	ਸਥਤ ਜਿਹਤ ਰਹਾਂ ਜਾਂ ਤਰਿ ਅਕਰਰ ਦ ਦ ਭਾਸ਼ਾਲ ਗਰਗ ਦੇ ਨਾਂ ਹੈ। ਜਮੀਨ ਅਤੇ ਇਮਾਰਤ ਮਿਣਤੀ 11 ਕਨਾਲ ਅਤੇ 15 ਮਰਲੇ ਜਿਸਦਾ ਰੈਕਟ ਨੰ: 103, ਕਿੱਲਾ ਨੰ: 21/1/2 (0-14) 22/21 125, ਕਿੱਲਾ ਨੰ: 2/1 (8-0), 3/ ਖੇਵਟ ਨੰ: 391, ਖਤੌਨੀ ਨੰ: 614	ੳ) 13(2) ਨੌਟਿਸ : ਮਿਤੀ 21.09.2021 ਅ) ਰੁ. 9,07,59,401.37/- ਜਮਾਂ ਮਿਤੀ 01.09.2021 ਤੋਂ ਹੋਰ ਬਿਆਜ ਜਮ੍ਹਾਂ ਬਣਦੀਆਂ ਲਾਗਤਾਂ ਜੇਕਰ ਕੋਈ ਵਸੂਲੀ ਹੈ ਨੂੰ ਘਟਾ ਕੇ। ੲ) 13(4) ਮਿਤੀ 27.01.2022 ਸ) ਕਬਜੇ ਦੀ ਕਿਸਮ : ਭੋਤਿਕ ਕਬਜਾ ਮਿਤੀ	RP: Rs. 1,19,00,000/- EMD: Rs. 11,90,000/- ਬੋਲੀ ਵਾਧਾ ਰਕਮ Rs. 1,19,000/-	ਸਵੇਰੇ ਸਵੇਰੇ 11:00 ਤੋਂ ਸ਼ਾਮ 4:00 ਵਜੇ	ਏਸੀਜੇ (ਐਸਡੀ) ਅਬੋਹਰ, ਜਿਲਾ ਫਾਜ਼ਿਲਕਾ ਸਨਮੁਖ ਸੀਐਸ ਨੰ 356/ 2024 ਜਿਸ ਦਾ ਸਿਰਲੇਖ ਗੌਤਮ ਸ਼ਰਮਾ ਬਨਾਮ ਰਮੇਸ਼ ਚੰਦਰ ਅਤੇ

ਨੌਟ : ਸਾਰੇ ਅਚੱਲ ਜਾਇਦਾਦ ਲਈ ਸੰਪਰਕ ਵਿਅਕਤੀ : ਪੰਜਾਬ ਨੈਸ਼ਨਲ ਬੈਂਕ, ਅਧਿਕਾਰਤ ਅਫਸਰ : ਸ਼ੀ ਰਾਜੀਵ ਮਿਨਹਾਸ, ਚੀਫ ਮੈਨੇਜਰ, ਏਆਰਐਮਬੀ, ਚੰਡੀਗੜ੍ਹ, ਮੋਬਾ 70184-98637 ਈ-ਨਿਲਾਮੀ ਵਿਕਰੀ ਦੀਆਂ ਨਿਯਮ ਤੇ ਸ਼ਰਤਾਂ

ਵਿਕਰੀ ਸਕਿਉਰਿਟੀ ਇੰਟਰਸਟ (ਇਨਫੋਰਸਮੈਂਟ) ਰੂਲਜ਼ 2002 ਤਹਿਤ ਦਰਸਾਏ ਨਿਯਮ ਤੇ ਸ਼ਰਤਾਂ ਅਤੇ ਹੇਠ ਦਰਸਾਏ ਹੋਰ ਸ਼ਰਤਾਂ ਦਾ ਵਿਸ਼ਾ ਹੋਵੇਗੀ। 1. ਜਾਇਦਾਦ 'ਜਿਵੇਂ ਹੈ ਜਿਥੇ ਹੈ', 'ਜਿਵੇਂ ਜੋ ਹੈ', 'ਜੋ ਕੁਝ ਹੈ ਉਥੇ ਹੈ' ਦੇ ਅਧਾਰ 'ਤੇ ਵੇਚੀ ਜਾਵੇਗੀ।

ਬੁੱਧਲ ਸਾਰਕਲ ਆਰਕ, ਰਾਜ ਸਾਰਵਾ ਸਾਲ 2015–2011 (ਨਵੰਧਵਾਟ ਨੂੰ ਤਰਕਾਰ ਨੂੰ ਜਾਂ ਸਾਵਿਆਨ, ਉੱਤਰ : ਮਲਟ ਰੋਡ, ਦੱਖਣ ਮਨੀਮਾਜਰਾ, ਚੰਡੀਗੜ੍ਹ, ਪਿਨ : ਰਾਮ ਦਿਆਨ, ਸਥਿਤੀ ਪਿੰਡ ਬਲੁਆਨਾ ਤਹਿਸੀਲ ਅਬੋਹਰ, ਮਲਕੀਅਤ ਸ਼੍ਰੀ ਉਮੇਸ਼ ਗਰਗ ਰਾਹੀਂ ਤਬਦੀਲੀ ਡੀਡ

ਨੈ: 4876 ਮਿਤੀ : 16.03.2016 ਜੋ ਸਬ ਰਜਿਸਟਰਾਰ ਅਬੋਹਰ ਵਿਖੇ ਰਜਿਸਟਰਡ।

2. ਉਪਰੋਕਤ ਸਾਰਣੀ ਵਿਖੇ ਦਰਸਾਇਆ ਗਿਆ ਸੁਰਖਿਅਤ ਜਾਇਦਾਦ ਦਾ ਵੇਰਵਾ ਅਧਿਕਾਰਤ ਅਫਸਰ ਦੀ ਜਾਣਕਾਰੀ ਵਿਚ ਸਹੀ ਹੈ, ਪ੍ਰੰਤੂ ਅਧਿਕਾਰਤ ਅਫਸਰ ਇਸ ਘੋਸ਼ਣਾ ਵਿਖੇ ਕਿਸੇ

3. ਵਿਕਰੀ ਨਿਲਾਮੀ 'ਈ-ਨਿਲਾਮੀ ਰਾਹੀਂ ਆਨਲਾਈਨ' ਪੋਰਟਲ https://baanknet.com 'ਤੇ ਕਰਵਾਈ ਜਾਵੇਗੀ। 4. ਵਿਕਰੀ ਦੀਆਂ ਨਿਯਮ ਤੇ ਸ਼ਰਤਾਂ ਦੇ ਪੂਰੇ ਵੇਰਵੇ ਲਈ ਕ੍ਰਿਪਾ ਪਹੁੰਚ ਕਰੋ : https://baanknet.com ਅਤੇ www.pnbindia.in

ਸਰਫੇਸੀ ਐਕਟ 2002 ਦੇ ਰੂਲ 8(6) ਤਹਿਤ ਸਟੇਚੂਰੀ ਵਿਕਰੀ ਨੌਟਿਸ

ਸਥਾਨ : ਚੰਡੀਗੜ੍ਹ

ਸਹੀ/-ਮਿਤੀ: 30.07.2025

160101

ਪੰਜਾਬ ਨੈਸ਼ਨਲ ਬੈਂਕ, ਏਆਰਐਮਬੀ, ਚੰਡੀਗੜ੍ਹ

ਈ-ਨਿਲਾਮੀ ਬੈਂਕ ਦੀ ਜਾਣਕਾਰੀ

ਰਾਖਵੀਂ ਕੀਮਤ

ਉਪਲ ਮਾਰਬਲ ਆਰਕ, ਰਾਹੀਂ ਜਮਾਬੰਦੀ ਸਾਲ 2010-2011 (ਨਵਾਂ ਖੇਵਟ ਨੰ: 396 ਖਤੌਨੀ ਨੰ: 614 ਰਾਹੀਂ ਜਮਾਬੰਦੀ ਸਾਲ 2015- ਹੋਰ ਲੰਬਿਤ ਹੈ ਅਤੇ ਇਸ ਤੋਂ ਇਲਾਵਾ ਜਮੀਨ ਦਾ ਕੁਝ ਭਾਗ ਐਨਐਚਏਆਈ ਦੁਆਰਾ ਭਾਰਤ ਦਾ ਗਜਟ-ਅਸਾਧਰਨ ਰਾਹੀਂ ਅਧਿਕੀਰਤ ਕੀਤਾ ਗਿਆ।

ਅਧਿਕਾਰਤ ਅਫਸਰ

ਵੀ ਗਲਤੀ, ਗਲਤ ਬਿਆਨੀ ਜਾਂ ਭੱਲ ਲਈ ਜਿੰਮੇਵਾਰ ਨਹੀਂ ਹੋਵੇਗਾ